


ਗੈਰ-ਵਿਅਕਤੀਗਤ ਇਕਾਈ ਲਈ- (ਇਕੱਲੇ ਸੁਆਮੀਤੱਵ ਤੋਂ ਇਲਾਵਾ)



--

ਅਰਜੀ ਦੀ ਮਿਤੀ [D][D]/[M][M]/[Y][Y]-[Y][Y] ਸਕਿਫਾਈਸੀ ਨੰਬਰ [][][][][][][][] ਇਕਾਈ ਗਾਹਕ ਆਈਡੀ (ਮੌਜੂਦਾ ਗਾਹਕ ਲਈ) [][][][][][][][][]
ਬ੍ਰਾਂਚ ਕੋਡ [][][][] ਮੇਰਾ/ਸਾਡਾ ਖਾਤਾ ਤੁਗਾਡੀ _____ (Branch Name) ਬ੍ਰਾਂਚ ਵਿੱਚ ਚੈਲੋਂ ਕੇਸ ਦੀ ਕਿਸਮ ☐ਆਰ-ਕਿੱਟ ☐ਗੈਰ-ਆਰ-ਕਿੱਟ
 ਮੌਜੂਦਾ ਸੀਆਈਐਫ ਆਈਡੀ: ਅਪਡੇਟ ਕਰੋ ☐ ਮੈਂ ਇਸ ਗਾਹਕ ਸੂਚਨਾ ਫਾਰਮ ਵਿੱਚ ਦਿੱਤੇ ਵੇਰਵਿਆਂ ਦੇ ਅਨੁਸਾਰ ਸਾਡੇ ਮੌਜੂਦਾ ਸੀਆਈਐਫ _____ ਨੂੰ ਅਪਡੇਟ ਕਰਨਾ ਚਾਹੁੰਦਾ/ਦੀ ਹਾਂ

*ਨਾਮ																																		
*ਨਿਗਮਨ ਦੀ ਮਿਤੀ	D	D	M	M	Y	Y	Y	Y	*ਨਿਗਮਨ ਦਾ ਸ਼ਹਿਰ										*ਨਿਗਮਨ ਦਾ ਦੇਸ਼															
*ਪੈਨ ਨੰਬਰ									ਜੀਐਸਟੀਐਨ ਨੰ.										*ਰਜਿਸਟਰਡ ☐ ਹਾਂ ☐ ਨਹੀਂ															
ਜਾਂ ☐ ਫਾਰਮ 60 - ਫਾਰਮ 60 ਇੱਕ ਘੋਸ਼ਣਾ ਹੈ ਜਿਸਨੂੰ ਕਿਸੇ ਵਿਅਕਤੀ ਜਾਂ ਆਦਮੀ/ਇਕਾਈ ਦੁਆਰਾ ਦਾਖਲ ਕੀਤਾ ਜਾਣਾ ਹੈ ਜਿਸਦੇ ਕੋਲ ਪੈਨ ਨਹੀਂ ਹੈ ਅਤੇ ਜੋ ਇਨਕਮ ਟੈਕਸ ਐਕਟ ਦੇ ਨਿਯਮ 114ਬੀ ਵਿੱਚ ਦਰਸਾਏ ਗਏ ਕਿਸੇ ਵੀ ਲੈਣ-ਦੇਣ ਵਿੱਚ ਪ੍ਰਵੇਸ਼ ਕਰਦਾ ਹੈ।																																		
*ਗਠਨ	☐ ਸਾਂਝੇਦਾਰੀ ☐ ਪ੍ਰਾਈਵੇਟ ਲਿਮਿਟਡ ☐ ਸੂਚੀਬੱਧ ਪਬਲਿਕ ਲਿਮਿਟਡ ☐ ਗੈਰ-ਸੂਚੀਬੱਧ ਪਬਲਿਕ ਲਿਮਿਟਡ ☐ ਜਨਤਕ ਖੇਤਰ ☐ ਐਚ.ਯੂ.ਐਫ. ☐ ਪਬਲਿਕ ਟਰੱਸਟ ☐ ਪ੍ਰਾਈਵੇਟ ਟਰੱਸਟ ☐ ਸੋਸਾਇਟੀ ☐ ਐਸੋਸੀਏਸ਼ਨ ☐ ਵਿਧਾਨਕ ਸੰਸਥਾ ☐ ਐਲਐਲਪੀ ☐ ਹੋਰ																																	
ਜੇਕਰ 'ਹੋਰ' ਬੈੱਕ ਦੀ ਕੋਵਾਈਸੀ ਨੀਤੀ ਅਨੁਸਾਰ ਭਰਦੇ ਹਨ																																		
*ਉਦਯੋਗ ਦੀ ਕਿਸਮ	☐ ਨਿਰਮਾਣ ☐ ਐਨਬੀਐਫਸੀ ☐ ਉਸਾਰੀ ☐ ਗੈਰ-ਲਾਭਕਾਰੀ ਸੰਸਥਾ ☐ ਮਾਈਕਰੋ ਇੰਟਰਪ੍ਰਾਈਜ਼ਿਜ਼ ☐ ਹੋਰ																																	
ਜੇਕਰ 'ਹੋਰ' ਬੈੱਕ ਦੀ ਕੋਵਾਈਸੀ ਨੀਤੀ ਦੇ ਅਨੁਸਾਰ ਉਦਯੋਗ ਕੋਡ ਭਰਦੇ ਹਨ																																		
*ਸਾਲਾਨਾ ਟਰਨਓਵਰ	☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-5 ਕਰੋੜ ☐ 5-25 ਕਰੋੜ ☐ 25-50 ਕਰੋੜ ☐ 50-100 ਕਰੋੜ ☐ >100 ਕਰੋੜ																																	
(ਕਾਰਪੋਰੇਸ਼ਨ ਲਈ ਐਂ ਆਮਦਨ)														ਕਾਨੂੰਨੀ ਇਕਾਈ ਪਛਾਣਕਰਤਾ ਦੀ																				
ਕਾਨੂੰਨੀ ਇਕਾਈ ਪਛਾਣਕਰਤਾ ਨੰਬਰ														ਮਿਆਦ ਪੁੱਗਣ ਦੀ ਮਿਤੀ																				
														D														D	M	M	Y	Y	Y	Y
ਦਸਤਾਵੇਜ਼ ਪਛਾਣ ਨੰਬਰ																																		
*ਐਨਪੀਓ/ਐਨਜੀਓ ਲਈ ਦਰਪਣ ਵਿਲੱਖਣ ਆਈਡੀ																																		
ਆਰਈਆਰਏ ਰਜਿਸਟ੍ਰੇਸ਼ਨ ਨੰਬਰ																																		
														ਕੰਪਨੀ ਦਾ ਵੈੱਬਸਾਈਟ ਯੂਆਰਐਲ																				

ਤਰਜਮੀ ਡਾਕ ਪਤਾ (ਸਬੂਤ ਲਾਜ਼ਮੀ ਹੈ)		☐ ਰਜਿਸਟਰਡ ਦਫ਼ਤਰ ਦਾ ਪਤਾ		☐ ਕਾਰੋਬਾਰ ਦਾ ਪ੍ਰਮੁੱਖ ਸਥਾਨ	
ਦੁਕਾਨ/ਦਫ਼ਤਰ ਨੰਬਰ ਅਤੇ ਇਮਾਰਤ ਦਾ ਨਾਮ/ਨੰ.					
ਸੜਕ/ਗਲੀ ਦਾ ਨਾਮ/ਨੰ.					
*ਲੈਂਡਮਾਰਕ		*ਸ਼ਹਿਰ			
*ਰਾਜ		*ਦੇਸ਼		*ਪਿਨ ਕੋਡ	
ਸੰਪਰਕ ਵੇਰਵਾ					
ਦੇਸ਼ ਦਾ ਕੋਡ		ਐਸਟੀਡੀ ਕੋਡ		ਫੋਨ ਨੰ.	
ਮੋਬਾਇਲ ਨੰ.		(ਐਸਐਮਐਸ ਚੇਤਾਵਨੀਆਂ ਪ੍ਰਾਪਤ ਕਰਨ ਲਈ)			
ਈਮੇਲ ਆਈਡੀ (ਈ-ਸਟੇਟਮੈਂਟ ਅਤੇ ਈ-ਅਲਰਟ)		ਕਿਰਪਾ ਕਰਕੇ ਆਪਣੀ ਸਹੀ ਈਮੇਲ ਆਈਡੀ ਦੇ ਕੇ ਵਾਤਾਵਰਣ ਅਨੁਕੂਲ ਈ-ਸਟੇਟਮੈਂਟਾਂ ਦੀ ਚੋਣ ਕਰਨ 'ਤੇ ਵਿਚਾਰ ਕਰੋ, ਕਾਗਜ਼ੀ ਸਟੇਟਮੈਂਟ ਲਈ ਭਵਿੱਖ ਵਿੱਚ ਨਜ਼ਦੀਕੀ ਆਰਬੀਐਲ ਬ੍ਰਾਂਚ ਸ਼ਾਖਾ 'ਤੇ ਜਾਓ।			
ਰਜਿਸਟਰਡ ਦਫ਼ਤਰ ਦਾ ਪਤਾ (ਪ੍ਰਮਾਣ ਲਾਜ਼ਮੀ ਹੈ) ☐ ਪਸੰਦੀਦਾ ਡਾਕ ਪਤੇ ਵਾਂਗ ਹੈ					
ਦੁਕਾਨ/ਦਫ਼ਤਰ ਨੰਬਰ ਅਤੇ ਇਮਾਰਤ ਦਾ ਨਾਮ/ਨੰ.					
ਸੜਕ/ਗਲੀ ਦਾ ਨਾਮ/ਨੰ.					
*ਲੈਂਡਮਾਰਕ		*ਸ਼ਹਿਰ			
*ਰਾਜ		*ਦੇਸ਼		*ਪਿਨ ਕੋਡ	
ਕਾਰੋਬਾਰ ਦਾ ਮੁੱਖ ਸਥਾਨ (ਓ. ਰਜਿਸਟਰਡ ਪਤੇ ਤੋਂ ਵੱਖਰਾ ਹੋਣ 'ਤੇ ਹੇਠਾਂ ਭਰਨਾ ਪਵੇਗਾ ਅ. ਪ੍ਰਮਾਣ ਲਾਜ਼ਮੀ ਹੈ)					
ਦੁਕਾਨ/ਦਫ਼ਤਰ ਨੰਬਰ ਅਤੇ ਇਮਾਰਤ ਦਾ ਨਾਮ/ਨੰ.					
ਸੜਕ/ਗਲੀ ਦਾ ਨਾਮ/ਨੰ.					
*ਲੈਂਡਮਾਰਕ		*ਸ਼ਹਿਰ			
*ਰਾਜ		*ਦੇਸ਼		*ਪਿਨ ਕੋਡ	

	ਅਧਿਕਾਰਤ ਹਸਤਾਖਰਕਰਤਾ/ਵਾਂ ਦਾ/ਦੇ ਨਾਮ	ਅਹੁਦਾ	ਡਾਇਰੈਕਟਰ ਆਈਡੀ ਨੰਬਰ (ਸਿਰਫ਼ ਜੇਕਰ ਲਾਗੂ ਹੋਵੇ)	ਗਾਹਕ ਆਈਡੀ ਨੰਬਰ (ਜੇ ਮੌਜੂਦਾ ਗਾਹਕ ਹੈ)
1				
2				
3				
4				

☐ ਐਸਐਮਐਸ ਬੈਂਕਿੰਗ ☐ ਬਿਜ਼ ਬੈਂਕ ਸਮੇਤ ਕਾਰਪੋਰੇਟ ਇੰਟਰਨੈੱਟ ਬੈਂਕਿੰਗ (ਜੇ ਲਾਗੂ ਹੋਵੇ ਤਾਂ ਨਿਸ਼ਾਨ ਲਗਾਓ) ☐ ਡੇਫਿਟ ਕਾਰਡ (ਸਿਰਫ ਉਸ ਖਾਤੇ ਲਈ ਪ੍ਰਦਾਨ ਕੀਤਾ ਜਾਵੇ ਜਿੱਥੇ ਸੰਚਾਲਨ ਦਾ ਢੰਗ ਇਕੱਲਾ/ਕੋਈ ਵੀ ਵਿਅਕਤੀ ਹੈ) (ਜੇ ਲਾਗੂ ਹੋਵੇ ਤਾਂ ਸਹੀ ਦਾ ਨਿਸ਼ਾਨ ਲਗਾਓ)

☐ ਚਾਲੂ ਖਾਤਾ
☐ ਬੰਦ ਖਾਤਾ
☐ ਫਿਕਸਡ ਡਿਪੋਜਿਟ
 *ਏਐਮਬੀ/ਏਕਿਊਬੀ/ਕਿਊਟੀਪੀ ਰੁਪਏ

ਐੱਸਤ ਮਾਸਿਕ ਬਕਾਇਆ/ ਐੱਸਤ ਤਿਮਾਹੀ ਬਕਾਇਆ/ ਤਿਮਾਹੀ ਬ੍ਰੇਂਟ - ਬੱਚਤ ਅਤੇ ਚਾਲੂ ਖਾਤੇ ਲਈ

☐ *ਇਕੱਲਾ ☐ **ਬੋਰਡ ਰੈਜ਼ੈਲਿਊਸ਼ਨ (ਬੀਆਰ)/ਐਮਓਪੀ ਪੱਤਰ ਦੇ ਅਨੁਸਾਰ ☐ ਵੱਖ-ਵੱਖ ☐ ਹੋਰ
 (*ਕੇਵਲ ਐਚਯੂਐਫ ਖਾਤਿਆਂ ਲਈ ਲਾਗੂ) (**ਜਿਵੇਂ ਲਾਗੂ ਹੋਵੇ) (ਕੋਈ ਭੇਥਿਤ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ)

ਕੋਕਬੁੱਕ	☐ ਹਾਂ	☐ ਨਹੀਂ	ਵਿਕਲਪਿਕ ਐਸਐਮਐਸ ਰੋਤਾਵਨੀ ☐ ਹਾਂ ☐ ਨਹੀਂ		ਵਿਕਲਪਿਕ ਈਮੇਲ ਅਲਰਟ ☐ ਹਾਂ ☐ ਨਹੀਂ				
☐ ਪਹਿਲਾ ਬਿਨੈਕਾਰ	☐ ਹਾਂ	☐ ਨਹੀਂ	ਕਿਰਪਾ ਕਰਕੇ ਧਿਆਨ ਦਿਓ ਕਿ ਵਿਕਲਪਿਕ ਅਲਰਟ ਸਿਰਫ਼ ਬੱਚਤ ਖਾਤੇ ਮਾਮਲੇ ਵਿੱਚ ਕੁਝ 2000 ਤੋਂ ਵੱਧ ਰਕਮ ਲਈ ਭੇਜਿਆ ਜਾਵੇਗਾ ਨਾਤੇ ਚਾਲੂ ਖਾਤਿਆਂ ਦੇ ਮਾਮਲੇ ਵਿੱਚ ਰੁ. 5000 ਲਈ ਭੇਜਿਆ ਜਾਵੇਗਾ। ਵਿਕਲਪਿਕ ਅਲਰਟ ਲਈ ਚਾਰਜਿਸ਼ ਦੇਣਾ ਪਵੇਗਾ। ਕਿਰਪਾ ਕਰਕੇ ਵਿਵਰਣ ਦੇ ਲਈ ਚਾਰਜਿਸ਼ ਦੀ ਅਨੁਸੂਚੀ ਦੇਖੋ। ਕਿਰਪਾ ਕਰਕੇ ਧਿਆਨ ਦਿਓ, ਤੁਹਾਨੂੰ ਲੈਣ-ਦੇਣ ਦੀ ਰਾਸ਼ੀ ਦੀ ਪਰਵਾਹ ਕੀਤੇ ਬਿਨਾਂ ਜ਼ਰੂਰੀ ਅਲਰਟ ਮੁਫ਼ਤ ਮਿਲਦੇ ਰਹਿਣਗੇ।						
ਭੋਬਿਟ ਕਾਰਡ	☐ ਹਾਂ	☐ ਨਹੀਂ	☐ ਐਂਟਰਪ੍ਰਾਈਜ਼ ☐ ਹਸਤਾਖਰ+ ☐ ਨਿਸ਼ਾਨ ☐ ਸਿਖਰ ☐ ਕਰੈਸਟ ☐ ਹੋਰ ☐ ਐਂਟਰਪ੍ਰਾਈਜ਼ ☐ ਹਸਤਾਖਰ+ ☐ ਨਿਸ਼ਾਨ ☐ ਸਿਖਰ ☐ ਕਰੈਸਟ ☐ ਹੋਰ ☐ ਐਂਟਰਪ੍ਰਾਈਜ਼ ☐ ਹਸਤਾਖਰ+ ☐ ਨਿਸ਼ਾਨ ☐ ਸਿਖਰ ☐ ਕਰੈਸਟ ☐ ਹੋਰ						
*ਸੰਯੁਕਤ ਸੰਚਾਲਨ ਦੇ ਮਾਮਲੇ ਵਿੱਚ ਕੋਈ ਭੋਬਿਟ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ									
ਸੰਚਾਰ ਦੀ ਪਸੰਦੀਦਾ ਭਾਸ਼ਾ:	☐ ਅੰਗਰੇਜ਼ੀ	☐ ਹਿੰਦੀ	☐ ਮਰਾਠੀ	☐ ਅਸਾਮੀ	☐ ਬੰਗਾਲੀ	☐ ਗੁਜਰਾਤੀ	☐ ਕੰਨੜ	☐ ਮਲਿਆਲਮ	☐ ਉੜੀਆ
	☐ ਪੰਜਾਬੀ	☐ ਤਮਿਲ	☐ ਤੇਲਗੂ	☐ ਹੋਰ:					

☐ ਸ਼ੁਰੂਆਤੀ ਰਕਮ ਰੁ. [][][][][][][][] ਸ਼ਬਦਾਂ ਵਿੱਚ []

☐ ਨਕਦਾ^

☐ ਚੈੱਕ ਨੰ.@ [][][][] ਮਿਤੀ [D][D][M][M][Y][Y][Y][Y] ਨੂੰ ਕਢਵਾਇਆ [] ਬੈਂਕ [] ਬ੍ਰਾਂਚ []

☐ ਮੇਰਾ ਆਰਬੀਐਲ ਬੈਂਕ ਖਾਤਾ ਨੰਬਰ ਡੋਬਟ ਕਰੋ [][][][][][][][][][][][][][][][][][]

ਬੇਦਾਅਵਾ: ਖਾਤੇ ਵਿੱਚ ਨਾਕਾਡੀ ਫੰਡ ਹੋਣ ਦੀ ਸਥਿਤੀ ਵਿੱਚ, ਲਾਗੂ ਸੇਵਾ ਚਾਰਜਿਜ਼ ਦੀ ਵਸੂਲੀ ਲਈ ਬੈਂਕ ਦੁਆਰਾ ਉਸੇ 'ਤੇ ਗ੍ਰਹਿਣਾਧਿਕਾਰ ਅੰਕਿਤ ਕੀਤਾ ਜਾਵੇਗਾ।
 *ਮੇਰਾ ਖਾਤਾ ਖੋਲ੍ਹਣ ਦੀ ਸ਼ੁਰੂਆਤੀ ਰਕਮ ਨਕਦੀ ਵਿੱਚ ਹੈ, ਤਾਂ ਗਾਹਕ ਨੂੰ ਵਿਅਕਤੀਗਤ ਤੌਰ 'ਤੇ ਬ੍ਰਾਂਚ ਵਿੱਚ ਜਾਣਾ ਚਾਹੀਦਾ ਹੈ ਅਤੇ ਅਧਿਕਾਰਤ ਰਸੀਦ ਪ੍ਰਾਪਤ ਕਰਨੀ ਚਾਹੀਦੀ ਹੈ। (ਸਿਰਫ ਸੀਏਐਸਏ 'ਤੇ ਲਾਗੂ)
☒ਚੈੱਕ ਰੂੱਪ ਅਖਾਉਂਟ ਪੇਈ ਹੋਣਾ ਚਾਹੀਦਾ ਹੈ ਅਤੇ 'ਆਰਬੀਐਲ ਬੈਂਕ ਲਿਮਿਟਡ ਖਾਤਾ' <ਬਿਨੈਕਾਰ ਦਾ ਨਾਮ>' ਦੇ ਨਾਮ ਨਾਲ ਭੁਗਤਾਨਯੋਗ ਹੋਣਾ ਚਾਹੀਦਾ ਹੈ।

ਮਿਆਰਾਂ ☐ ਕਾਲੋਬਲ ਐਂਡਵੀਡ ਬੁੱਕ ਕਰਨਾ ਚਾਹੁੰਦੇ ਹਾਂ ☒ *ਨਾਨ-ਕਾਲੋਬਲ ਫਿਕਸਡ ਡਿਪੌਜ਼ਿਟ ☐ ਐਨਆਰਚਰ ਟੈਕਸ ਸੇਵਰ ਐਂਡਵੀਡ: (ਮਿਆਰ-5 ਸਾਲ ਲੱਕ-ਇਨ) ਰਾਸ਼ੀ
ਰਕਮ ` _____ **ਮੁਦਰਾ** _____ **ਮੁੱਲ ਮਿਤੀ**

D	D	M	M	Y	Y	Y	Y
---	---	---	---	---	---	---	---

 (*ਮੁੱਲ ਦੀ ਮਿਤੀ ਸਪੱਸ਼ਟ ਫੰਡਾਂ ਦੀ ਉਪਲਬਧਤਾ ਦੇ ਅਧੀਨ ਦਿੱਤੀ ਜਾਵੇਗੀ)

ਸ਼ਬਦਾਂ ਵਿੱਚ ਰਕਮ _____

☐ ਨਕਦਾ ☐ ਚੈੱਕ ਨੰਬਰ @ _____ **ਮਿਤੀ**

D	D	M	M	Y	Y	Y	Y
---	---	---	---	---	---	---	---

 ਨੂੰ ਕਢਵਾਇਆ _____ **ਬੈਂਕ** _____ **ਬ੍ਰਾਂਚ** _____
☐ ਮੇਰਾ ਆਰਬੀਐਲ ਬੈਂਕ ਖਾਤਾ ਨੰਬਰ ਡੇਬਿਟ ਕਰੋ _____
ਅਵਧੀ _____ **ਮਹੀਨੇ** _____ **ਦਿਨ** _____ **ਵਿਆਜ ਦੀ ਦਰ** _____ % (ਸਾਲਾਨਾ)
ਵਿਆਜ ਦਾ ਭੁਗਤਾਨ ਵਿਕਲਪ ☐ ਪਰਿਪੱਕਤਾ 'ਤੇ ☐ ਮਹੀਨਾਵਾਰ (ਮਾਸਿਕ ਭੁਗਤਾਨ ਲਈ ਛੋਟ ਵਾਲੀ ਦਰ ਲਾਗੂ ਹੋਵੇਗੀ) ☐ ਤਿਮਾਹੀ ☐ ਸਾਲਾਨਾ
ਇਸ ਅਨੁਸਾਰ ਵਿਆਜ ਦਾ ਭੁਗਤਾਨ ਕਰੋ: ☐ ਕੈਲੰਡਰ ਦਿਨ ☐ ਜਮ੍ਹਾਂ ਵਰ੍ਹੇਗੰਢ
ਪਰਿਪੱਕਤਾ ਦੇ ਨਿਰਦੇਸ਼: ☐ ਮੁਲਧਨ ਅਤੇ ਵਿਆਜ ਰੀਨਿਊ ਕਰੋ ☐ ਮੁਲਧਨ ਰੀਨਿਊ ਕਰੋ ਅਤੇ ਵਿਆਜ ਦਾ ਭੁਗਤਾਨ ਕਰੋ ☐ ਰੀਨਿਊ ਨਾ ਕਰੋ - ਮੁਲ ਅਤੇ ਵਿਆਜ ਦਾ ਭੁਗਤਾਨ ਕਰੋ
ਵਿਆਜ/ਪਰਿਪੱਕਤਾ ਦਾ ਭੁਗਤਾਨ ☐ ਡੀਡੀ/ਪੀਓ ਜਾਂ ☐ ਖਾਤਾ ਨੰਬਰ _____ ☐ ਆਈਐਫਐਸਸੀ ਕੋਡ _____
ਜੇਕਰ ਤੁਸੀਂ ਫਿਕਸਡ ਡਿਪੌਜ਼ਿਟ (ਸਥਾਈ ਜਮ੍ਹਾਂ) ਦੀ ਪਰਿਪੱਕਤਾ ਰਕਮ ਨੂੰ ਕਿਸੇ ਹੋਰ ਬੈਂਕ ਵਿੱਚ ਜਮ੍ਹਾਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਲਾਭਾਤਰੀ ਬੈਂਕ ਦਾ ਰੱਦ ਕੀਤਾ ਗਿਆ ਚੈੱਕ ਪ੍ਰਦਾਨ ਕਰੋ।
ਸਵੀਪ-ਇਨ ਸਹੂਲਤ ਨਿਰਦੇਸ਼: ☐ ਹਾਂ ☐ ਨਹੀਂ **ਆਰਬੀਐਲ ਬੱਚਤ/ਚਾਲੂ ਖਾਤਾ ਨੰਬਰ ਲਿੰਕ ਕਰੋ** _____

ਕਾਲੋਬਲ ਜਮ੍ਹਾਂ - ਗਾਹਕ ਅੰਸ਼ਕ/ਪੂਰਨ ਸਮੇਂ ਤੋਂ ਪਹਿਲਾਂ ਨਿਕਾਸੀ ਕਰ ਸਕਦੇ ਹਨ।
ਨਾਨ-ਕਾਲੋਬਲ ਡਿਪੌਜ਼ਿਟ - ਗਾਹਕ ਸਮੇਂ ਤੋਂ ਪਹਿਲਾਂ ਨਿਕਾਸੀ ਨਹੀਂ ਕਰ ਸਕਦੇ ਹਨ।
 *ਜੇਕਰ ਖਾਤਾ ਖੋਲ੍ਹਣ ਦੀ ਸ਼ੁਰੂਆਤੀ ਰਕਮ ਨਕਦੀ ਵਿੱਚ ਹੈ ਤਾਂ ਗਾਹਕ ਨੂੰ ਵਿਅਕਤੀਗਤ ਤੌਰ 'ਤੇ ਬੁੱਚ ਵਿੱਚ ਜਾਣਾ ਚਾਹੀਦਾ ਹੈ ਅਤੇ ਅਧਿਕਾਰਤ ਰਸੀਦ ਪ੍ਰਾਪਤ ਕਰਨੀ ਚਾਹੀਦੀ ਹੈ।
 @ਕੈਚ ਕ੍ਰਾਸ ਅਕਾਉਂਟ ਪੇਈ ਹੋਣਾ ਚਾਹੀਦਾ ਹੈ ਅਤੇ 'ਆਰਬੀਐਲ ਬੈਂਕ ਲਿਮਿਟਡ ਖਾਤਾ' <ਬਿਨੈਕਾਰ ਦਾ ਨਾਮ>' ਦੇ ਨਾਮ ਨਾਲ ਭੁਗਤਾਨਯੋਗ ਹੋਣਾ ਚਾਹੀਦਾ ਹੈ।
 ਨੋਟ: i. ਜੇਕਰ ਸਾਨੂੰ ਫਿਕਸਡ ਡਿਪੌਜ਼ਿਟ ਦੀ ਪਰਿਪੱਕਤਾ ਤੋਂ ਪਹਿਲਾਂ ਤੁਹਾਡੇ ਤੋਂ ਖਾਸ ਨਿਰਦੇਸ਼ ਪ੍ਰਾਪਤ ਨਹੀਂ ਹੁੰਦੇ ਹਨ, ਤਾਂ ਅਸੀਂ ਫਿਕਸਡ ਡਿਪੌਜ਼ਿਟ ਨੂੰ ਫਿਕਸਡ ਡਿਪੌਜ਼ਿਟ ਦੀ ਮੂਲ ਅਵਧੀ ਦੇ ਲਈ, ਜਮ੍ਹਾਂ ਦੀ ਪਰਿਪੱਕਤਾ/ਰਿਨਿਊ ਦੇ ਦਿਨ ਲਾਗੂ ਵਿਆਜ ਦਰ 'ਤੇ ਰਿਨਿਊ ਕਰਾਂਗੇ। ਐਂਡਵੀਡ ਦੀ ਪੂਰਨ/ਅੰਸ਼ਿਕ ਸਮੇਂ ਪੂਰਵ ਨਿਕਾਸੀ 'ਤੇ, ਉਸ ਅਵਧੀ ਦੇ ਲਈ ਲਾਗੂ ਦਰ 'ਤੇ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ, ਜਿਸਦੇ ਲਈ ਐਂਡਵੀਡ ਅਸਲ ਵਿੱਚ ਬੈਂਕ ਦੇ ਕੋਲ ਰਹੀ ਹੈ, ਜੋ 1% ਦੰਡ ਦੇ ਅਧੀਨ ਹੈ। ii. ਸਵੀਪ ਇਨ ਨਿਰਦੇਸ਼ਾਂ ਦੇ ਤਹਿਤ ਸਮੇਂ ਤੋਂ ਪਹਿਲਾਂ ਨਿਕਾਸੀ ਦੇ ਲਈ, ਲਿੰਕ ਕੀਤੇ ਗਏ ਫਿਕਸਡ ਡਿਪੌਜ਼ਿਟ ਨੂੰ ਸੋਧ ਕੀਤੇ ਗਏ ਬੱਚਤ/ਚਾਲੂ ਖਾਤੇ ਵਿੱਚ ਅਟਾਉਚਿਤ ਬਕਾਇਆ ਰਾਸ਼ੀ ਨੂੰ ਪੂਰਾ ਕਰਨ ਲਈ ਲਾਗੂ ਸਮੇਂ ਤੋਂ ਪਹਿਲਾਂ ਖੰਡਾਂ ਦੇ ਨਾਲ ਲਾਸਟ ਇਨ ਫਰਸਟ ਆਊਟ (ਨਵੀਨਤਮ ਚੀਜ਼ ਨੂੰ ਪਹਿਲਾਂ ਭੁਗਤਾਉਣਾ) ਦੇ ਅਧਾਰ 'ਤੇ ਸਮੇਂ ਤੋਂ ਪਹਿਲਾਂ ਤੋੜਿਆ ਜਾਵੇਗਾ। ਇਹ ਸੁਵਿਧਾ ਉਦੋਂ ਦਿੱਤੀ ਜਾਂਦੀ ਹੈ, ਜਦੋਂ ਬੱਚਤ/ਚਾਲੂ ਖਾਤੇ ਅਤੇ ਫਿਕਸਡ ਡਿਪੌਜ਼ਿਟ ਖਾਤੇ ਵਿੱਚ ਪਹਿਲੀ ਖਾਤਾਧਾਰਕ ਸਮਾਨ ਹੋਣਾ। ਬੱਚਤ/ਚਾਲੂ ਖਾਤੇ ਦੇ ਮਾਮਲੇ ਵਿੱਚ ਐਂਡਵੀਡ ਦੇ ਦੇਵਜ ਓਡੀ ਸਹੂਲਤ ਦਾ ਲਾਭ ਉਠਾਉਣ ਵਾਲੇ ਮਾਮਲੇ ਵਿੱਚ, ਸਵੀਪ-ਇਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਗਾਹਕ ਵਚਨਬੱਧਤਾ (ਕਿਰਪਾ ਕਰਕੇ ਕਿਸੇ ਇੱਕ ਵਿਕਲਪ 'ਤੇ ਨਿਸ਼ਾਨ ਲਗਾਓ)

☐ ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ ਕਿਸੇ ਵੀ ਬੈਂਕ ਤੋਂ ਕੋਈ ਕ੍ਰੇਡਿਟ ਸਹੂਲਤ ਨਹੀਂ ਲਈ ਹੈ। ਭਵਿੱਖ ਵਿੱਚ, ਜੇਕਰ ਮੈਂ/ਅਸੀਂ ਕਿਸੇ ਹੋਰ ਬੈਂਕ ਤੋਂ ਕੋਈ ਕ੍ਰੇਡਿਟ ਸਹੂਲਤ ਲੈਂਦੇ ਹਾਂ, ਤਾਂ ਮੈਂ/ਅਸੀਂ ਅਜਿਹੀ ਕ੍ਰੇਡਿਟ ਸਹੂਲਤ ਪ੍ਰਾਪਤ ਕਰਨ ਦੇ 7 ਕਾਰਜ ਦਿਨਾਂ ਦੇ ਅੰਦਰ ਸਾਰਣੀ ਦੇ ਦੋ ਅਨੁਸਾਰ ਸਾਰੇ ਵੇਰਵਿਆਂ ਦੇ ਨਾਲ ਆਰਬੀਐਲ ਬੈਂਕ ਨੂੰ ਸੂਚਿਤ ਕਰਾਂਗੇ।

☐ ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ 5 ਕਰੋੜ ਰੁਪਏ ਤੋਂ ਘੱਟ ਕ੍ਰੇਡਿਟ ਸਹੂਲਤਾਂ ਦਾ ਲਾਭ ਲੈ ਰਹੇ ਹਾਂ। ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ ਪ੍ਰਾਪਤ ਕ੍ਰੇਡਿਟ ਸਹੂਲਤਾਂ ਦੇ 5 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਹੋ ਜਾਣ 'ਤੇ ਆਰਬੀਐਲ ਬੈਂਕ ਨੂੰ ਸੂਚਿਤ ਕਰਨ ਦਾ ਵਚਨ ਦਿੰਦੇ ਹਾਂ।

☐ ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ ਮੈਂ/ਅਸੀਂ _____ | ਭਾਰਤੀ ਰਿਜ਼ਰਵ ਬੈਂਕ ਸਰਕੂਲਰ* (ਅਪਵਾਦ ਸੂਚੀ ਲਈ ਸਾਰਣੀ ਸੀ ਵੇਖੋ) ਦੇ ਅਨੁਸਾਰ ਅਪਵਾਦ ਸ਼੍ਰੇਣੀ ਦੇ ਅਧੀਨ ਆਉਂਦੇ ਹਾਂ ਜਿਵੇਂ ਕਿ ਸਮੇਂ-ਸਮੇਂ 'ਤੇ ਸੋਧ ਕੀਤੀ ਜਾ ਸਕਦੀ ਹੈ।

☐ ਮੈਂ/ਅਸੀਂ ਸਾਰਣੀ ਦੇ ਵਿੱਚ ਪ੍ਰਗਟ ਕੀਤੇ ਵੇਰਵਿਆਂ ਦੇ ਅਨੁਸਾਰ ਹੋਰ ਬੈਂਕਾਂ/ਆਰਬੀਐਲ ਬੈਂਕ ਨਾਲ ਕ੍ਰੇਡਿਟ ਸਹੂਲਤਾਂ ਲੈ ਰਹੇ ਹਾਂ ਅਤੇ ਇੱਥੇ ਦਿੱਤੇ ਵੇਰਵਿਆਂ ਦੀ ਸ਼ੁੱਧਤਾ ਦੀ ਪੁਸ਼ਟੀ ਕਰਦੇ ਹਾਂ।

☐ ਭਾਰਤੀ ਰਿਜ਼ਰਵ ਬੈਂਕ ਸਰਕੂਲਰ ਦੇ ਸੰਦਰਭ ਵਿੱਚ, ਮੈਂ/ਅਸੀਂ ਸਮਝਦੇ ਹਾਂ ਕਿ ਸੀਸੀ/ਓਬੀ/ਕਰਤਾਵਾ ਜਿੱਥੇ ਬੈਂਕਿੰਗ ਪ੍ਰਣਾਲੀ ਵਿੱਚ ਕੁੱਲ ਜ਼ੋਮਿਨ 5 ਕਰੋੜ ਤੋਂ ਵੱਧ ਹੈ, ਕਰਜ਼ ਲੈਣ ਵਾਲੇ ਕੋਲ ਸਿਰਫ਼ 'ਇਕ ਬੈਂਕ' ਵਿੱਚ ਚਾਲੂ ਖਾਤਾ ਹੋ ਸਕਦਾ ਹੈ ਬਸ਼ਰਤਿ ਨੇ ਕੁਲ 10% ਤੋਂ ਵੱਧ ਹੱਦ। ਕਰਜ਼ ਜ਼ੋਮਿਨ (ਸੀਸੀ/ਓਬੀ ਇਸਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ)। ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਮੇਰੇ ਕੋਲ ਕੋਈ ਹੋਰ ਚਾਲੂ ਖਾਤਾ ਨਹੀਂ ਹੈ ਅਤੇ ਮੈਂ ਆਰਬੀਐਲ ਬੈਂਕ ਦੇ ਚਾਲੂ ਖਾਤੇ ਨੂੰ ਮੇਰੇ ਇੱਕ-ਇੱਕ ਹੋਰ ਵਿਸ਼ੇਸ਼ ਚਾਲੂ ਖਾਤਾ ਵਜੋਂ ਰੱਖਾਂਗਾ।

ਸਾਰਣੀ ਏ - ਬੈਂਕ ਅਨੁਸਾਰ ਕ੍ਰੇਡਿਟ ਐਕਸਪੋਜ਼ਰ				
ਕ੍ਰਮ ਸੰ.	ਬੈਂਕ ਦਾ ਨਾਮ	ਐਕਸਪੋਜ਼ਰ ਦੀ ਕਿਸਮ (ਸੀਸੀ ਜਾਂ ਓਡੀ ਜਾਂ ਹੋਰ ਲੋਨ ਐਕਸਪੋਜ਼ਰ)	% ਸੰਪਰਕ	ਰਕਮ ₹
1.				
2.				
3.				
4.				
5.				
ਕੁੱਲ				

5 ਤੋਂ ਵੱਧ ਬੈਂਕਾਂ ਤੋਂ ਐਕਸਪੋਜ਼ਰ ਲਈ, ਉਪਰੋਕਤ ਫਾਰਮੇਟ ਵਿੱਚ ਵੱਖਰੀ ਸੀਟ ਸ਼ਾਮਲ ਕਰੋ। (ਐਕਸਪੋਜ਼ਰ ਦਾ ਅਰਥ ਹੈ ਬੈਂਕਿੰਗ ਪ੍ਰਣਾਲੀ ਵਿੱਚ ਸਵੀਕ੍ਰਿਤ ਫੰਡ ਆਧਾਰਿਤ ਅਤੇ ਗੈਰ-ਫੰਡ ਆਧਾਰਿਤ ਕ੍ਰੇਡਿਟ ਸੁਵਿਧਾਵਾਂ ਦਾ ਜੋੜ)

ਟੇਬਲ ਬੀ - ਡੇਬਿਟ ਪ੍ਰਮਾਣੀਕਰਨ (ਕਿਰਪਾ ਕਰਕੇ ਰੱਦ ਕੀਤੀ ਚੈੱਕ ਕਾਪੀ ਪ੍ਰਾਪਤ ਕਰੋ)

ਆਰਬੀਐਲ ਬੈਂਕ ਵਿੱਚ ਕੁੱਲ ਐਕਸਪੋਜ਼ਰ ਦੇ 10% ਤੋਂ ਘੱਟ ਵਾਲੇ ਸੀਸੀ/ਓਡੀ ਖਾਤਿਆਂ ਲਈ ਜਾਂ ਕੁਲੈਕਸ਼ਨ ਖਾਤਿਆਂ ਲਈ

ਮੈਂ/ਅਸੀਂ ਆਰਬੀਐਲ ਬੈਂਕ ਨੂੰ ਖਾਤੇ ਨੂੰ ਡੇਬਿਟ ਕਰਨ ਅਤੇ ਐਨਈਐਫਟੀ/ਆਰਟੀਜੀਐਸ ਰਾਹੀਂ ਨਾਮਿਤ ਖਾਤਾ ਸੰਖਿਆ ਵਿੱਚ ਫੰਡਾਂ ਭੇਜਣ ਦੇ ਲਈ ਅਧਿਕਾਰਤ ਕਰਦੇ ਹਨ:

ਲਾਭਪਾਤਰੀ ਖਾਤੇ ਦਾ ਨਾਮ (ਹੋਰ ਬੈਂਕ ਵਿੱਚ):

ਬੈਂਕ ਦਾ ਨਾਮ: ਬ੍ਰਾਂਚ ਦਾ ਨਾਮ: ਆਈਐਫਐਸਸੀ ਕੋਡ:

☐ ਮੈਂ ਇਸ ਘੋਸ਼ਣਾ ਦੇ ਅਨੁਸਾਰ ਆਪਣੇ ਖਾਤੇ ਵਿੱਚ ਸਥਾਈ ਨਿਰਦੇਸ਼ਾਂ ਨੂੰ ਸੈਟ ਕਰਨਾ ਚਾਹੁੰਦਾ/ਦੀ ਹਾਂ।

*ਐਸਆਈ ਦੀ ਸ਼ੁਰੂਆਤ ਮਿਤੀ: ਖਾਤਾ ਖੋਲ੍ਹਣ/ਗੁਪਤਰਨ ਦੀ ਮਿਤੀ D D M M Y Y Y Y ਦਿਨ ਮਹੀਨਾ ਸਾਲ ਐਸਆਈ ਦੀ ਸਮਾਪਤੀ ਦੀ ਮਿਤੀ: ਦਸੰਬਰ 2099.

*ਡਿਫਾਲਟ ਐਸਆਈ ਬਾਰੰਬਾਰਤਾ ਅਗਲੇ ਦਿਨ ਸਵੇਰ ਦੇ ਤੌਰ 'ਤੇ ਸੈੱਟ ਕੀਤੀ ਜਾਵੇਗੀ।

ਮੈਂ/ਅਸੀਂ ਆਰਬੀਐਲ ਬੈਂਕ ਨੂੰ ਸੀਆਰਆਈਐਲਸੀ, ਕ੍ਰੇਡਿਟ ਸੂਚਨਾ ਕੰਪਨੀਆਂ (ਸੀਆਈਸੀ) ਅਤੇ ਰਾਸ਼ਟਰੀ ਈ-ਗਵਰਨੈਂਸ ਸੇਵਾ ਲਿਮਿਟਡ (ਐਨਈਐਸਐਲ) ਤੋਂ ਐਕਸਪੋਜ਼ਰ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਅਧਿਕਾਰਤ ਕਰਦੇ ਹਾਂ।

ਮੈਂ/ਅਸੀਂ ਬੈਂਕ ਨੂੰ ਘੱਟ ਤੋਂ ਘੱਟ ਛਿਮਾਰੀ ਆਧਾਰ 'ਤੇ ਜਾਂ ਜਦੋਂ ਵੀ ਕਰਜ਼ਾ ਐਕਸਪੋਜ਼ਰ ਦੀ ਸੰਰਚਨਾ ਵਿੱਚ ਕੋਈ ਬਦਲਾਵ ਹੁੰਦਾ ਹੈ, ਜੋ ਵੀ ਪਹਿਲਾਂ ਹੋਵੇ, ਜ਼ੋਖਿਮ ਵਿਤਰਣ ਪ੍ਰਦਾਨ ਕਰਾਂਗੇ।

ਮੈਂ/ਅਸੀਂ ਜਾਣਦੇ ਹਾਂ ਕਿ ਜਦੋਂ ਓਡੀਸੀਸੀ/ਸੰਗ੍ਰਹਿ ਖਾਤੇ ਨੂੰ ਨਿਯਮਤ ਚਾਲੂ ਖਾਤੇ/ਓਡੀ-ਸੀਸੀ ਖਾਤੇ ਵਿੱਚ ਬਦਲਿਆ ਜਾਂਦਾ ਹੈ ਤਾਂ ਮੈਨੂੰ/ਸਾਨੂੰ ਲੋੜਦੀ ਸਹੂਲਤ ਦੇ ਲਈ ਦੁਬਾਰਾ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।

ਮੈਂ/ਅਸੀਂ ਇਹ ਯਕੀਨੀ ਬਣਾਵਾਂਗੇ ਕਿ ਡੇਬਿਟ ਫ੍ਰੀਜ਼ ਦੇ ਨਾਲ ਕੁਲੈਕਸ਼ਨ ਖਾਤੇ/ਓਡੀ-ਸੀਸੀ ਖਾਤੇ (ਆਂ) ਵਿੱਚ ਬਦਲੇ ਗਏ ਖਾਤਿਆਂ ਲਈ ਹੇਠਾਂ ਦਿੱਤੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ:

- ਨੈੱਟ ਬੈਂਕਿੰਗ (ਰਿਟੇਲ ਅਤੇ ਸੀਆਈਬੀ) 'ਤੇ ਲੈਣ-ਦੇਣ ਦੀ ਪਹੁੰਚ ਨੂੰ ਅਕਿਰਿਆਸ਼ੀਲ ਕਰ ਦਿੱਤਾ ਜਾਵੇਗਾ।
- ਸਾਰੇ ਕਾਰਡ ਪੱਕੇ ਤੌਰ 'ਤੇ ਬਲੌਕ ਕਰ ਦਿੱਤੇ ਜਾਣਗੇ
- ਜੇਕਰ ਕੋਈ ਜਾਰੀ ਕੀਤਾ ਗਿਆ ਹੋਵੇ ਤਾਂ ਉਸ ਨੂੰ ਰੋਕ ਦਿੱਤਾ ਜਾਵੇਗਾ
- ਈਸੀਐਸ, ਐਸਆਈ, ਆਟੋ ਸਵੀਪ-ਆਊਟ ਸਹੂਲਤ ਬੰਦ ਕਰ ਦਿੱਤੀ ਜਾਵੇਗੀ
- ਯੂਪੀਆਈ, ਪੀਐਸ ਆਦਿ ਵਰਗੇ ਡਿਜੀਟਲ ਲੈਣ-ਦੇਣ ਦੀ ਪਹੁੰਚ ਨੂੰ ਰੋਕ ਦਿੱਤਾ ਜਾਵੇਗਾ

ਟੇਬਲ ਸੀ - ਅਪਵਾਦ ਸੂਚੀ

1. ਰੀਅਲ ਅਸਟੇਟ ਪ੍ਰੋਜੈਕਟਾਂ (ਆਰਈਆਰਏ) ਲਈ ਖਾਤੇ
 2. ਭਾਰਤੀ ਰਿਜ਼ਰਵ ਬੈਂਕ ਦੁਆਰਾ ਇਜਾਜ਼ਤ ਦਿੱਤੀਆਂ ਗਈਆਂ ਖਾਸ ਗਤੀਵਿਧੀਆਂ ਲਈ ਭੁਗਤਾਨ ਐਗਰੀਗੇਟਰਾਂ/ਪ੍ਰੀਪੇਡ ਭੁਗਤਾਨ ਸਾਧਨ ਜਾਰੀਕਰਤਾਵਾਂ ਦੇ ਨੋਡਲ ਜਾਂ ਐਸਕੂ ਖਾਤੇ
 3. ਡੇਬਿਟ ਕਾਰਡ/ਏਟੀਐਮ ਕਾਰਡ/ਕ੍ਰੇਡਿਟ ਕਾਰਡ ਜਾਰੀਕਰਤਾਵਾਂ/ਅਧਿਗ੍ਰਹਿਣਕਰਤਾਵਾਂ ਨਾਲ ਸਬੰਧਤ ਬਕਾਇਆ ਦੇ ਨਿਪਟਾਰੇ ਲਈ ਖਾਤੇ
 4. ਫੋਮਾ, 1999 ਦੇ ਤਹਿਤ ਮਨਜ਼ੂਰ ਖਾਤੇ
 5. ਆਈਪੀਓ/ਐਨਐਫਓ/ਐਫਪੀਓ/ਸੇਅਰ ਦੇ ਉਦੇਸ਼ ਦੇ ਲਈ ਖਾਤੇ ਬਾਇਬੈਂਕ/ਲਾਭ-ਅੰਸ਼ ਭੁਗਤਾਨ/ਵਪਾਰਕ ਪੱਤਰਾਂ ਨੂੰ ਜਾਰੀ ਕਰਨਾ/ਡਿਬੋਚਰ ਦੀ ਵੰਡ/ਸਬਸਿਡੀ
 6. ਕਰਾਂ, ਚਾਰਜਜ਼, ਵਿਧਾਨਿਕ ਬਕਾਇਆ ਆਦਿ ਦੇ ਭੁਗਤਾਨ ਦੇ ਲਈ ਖਾਤੇ, ਜੋ ਉਹਨਾਂ ਨੂੰ ਇਕੱਠੇ ਕਰਨ ਲਈ ਅਧਿਕਾਰਤ ਬੈਂਕਾਂ ਦੇ ਨਾਲ ਖੋਲ੍ਹੇ ਗਏ ਹਨ, ਅਜਿਹੇ ਬੈਂਕ ਦੇ ਕਰਜ਼ਦਾਤਾਵਾਂ ਦੇ ਲਈ ਜੋ ਅਜਿਹੇ ਕਰਾਂ, ਚਾਰਜਜ਼, ਵਿਧਾਨਿਕ ਬਕਾਇਆ ਆਦਿ ਨੂੰ ਇਕੱਠਾ ਕਰਨ ਲਈ ਅਧਿਕਾਰਤ ਨਹੀਂ ਹੈ
 7. ਕਿਸੇ ਖਾਸ ਪ੍ਰੋਜੈਕਟ ਦੇ ਨਕਦੀ ਪ੍ਰਵਾਹ ਨੂੰ ਪ੍ਰਾਪਤ ਕਰਨ/ਨਿਗਰਾਨੀ ਕਰਨ ਲਈ ਕਿਸੇ ਬੈਂਕ ਦੁਆਰਾ ਖੋਲ੍ਹੇ ਗਏ ਖਾਤੇ, ਬਸ਼ਰਤ ਕਰਜ਼ਦਾਰ ਨੇ ਉਸ ਪ੍ਰੋਜੈਕਟ ਲਈ ਕੋਈ ਸੀਸੀ/ਓਡੀ ਸਹੂਲਤ ਦਾ ਲਾਭ ਨਾ ਉਠਾਇਆ ਹੋਵੇ
 8. ਮੁਦਰਾ ਦੀ ਸੋਰਸਿੰਗ ਦੇ ਲਈ ਵਫ਼ਾਈਟ ਲੇਬਲ ਏਟੀਐਮ ਆਪਰੇਟਰਾਂ ਅਤੇ ਉਨ੍ਹਾਂ ਦੇ ਏਜੰਟਾਂ, ਕੈਸ-ਇਨ-ਟ੍ਰਾਂਜਿਟ (ਸੀਆਈਟੀ) ਕੰਪਨੀਆਂ / ਨਕਦ ਮੁੜ ਪੂਰਤੀ ਏਜੰਸੀਆਂ (ਸੀਆਰਏ) ਦੇ ਖਾਤੇ।
 9. ਅੰਤਰ-ਬੈਂਕ ਖਾਤੇ
 10. ਅਖਿਲ ਭਾਰਤੀ ਵਿੱਤੀ ਸੰਸਥਾਵਾਂ (ਏਆਈਐਫਆਈ) ਦੇ ਖਾਤੇ, ਜਿਵੇਂ ਕਿ, ਐਗਜ਼ਿਮ ਬੈਂਕ, ਨਾਬਾਰਡ, ਐਨਐਚਬੀ, ਅਤੇ ਐਸਆਈਡੀਬੀਆਈ ਤੇ
 11. ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿਸ਼ੇਸ਼ ਨਿਰਦੇਸ਼ਾਂ ਦੇ ਤਹਿਤ ਖੋਲ੍ਹੇ ਗਏ ਖਾਤੇ
 12. ਕੇਂਦਰ ਜਾਂ ਰਾਜ ਸਰਕਾਰਾਂ/ਰੈਗੂਲੇਟਰੀ ਏਜੰਸੀਆਂ ਦੇ ਆਦੇਸ਼ਾਂ ਦੁਆਰਾ ਨੱਥੀ ਖਾਤੇ ਅਦਾਰੇ/ਅਦਾਲਤਾਂ/ਜਾਂਚ ਏਜੰਸੀਆਂ ਆਦਿ, ਜਿੱਥੇ ਗਾਹਕ ਕੋਈ ਵਿਵੇਕ ਅਧੀਨ ਡੇਬਿਟ ਨਹੀਂ ਕਰ ਸਕਦਾ।

ਅਧਿਕਾਰਤ ਵਿਅਕਤੀ/ਵਿਅਕਤੀਆਂ ਦਾ ਨਾਮ	ਅਧਿਕਾਰਤ ਵਿਅਕਤੀ/ਵਿਅਕਤੀਆਂ ਦੀ ਮੋਹਰ ਨਾਲ ਹਸਤਾਖਰ (ਸੰਚਾਲਨ ਦੇ ਤਰੀਕੇ ਅਨੁਸਾਰ ਹਸਤਾਖਰ ਕੀਤੇ ਜਾਣੇ ਚਾਹੀਦੇ ਹਨ)
1	*Signature
2	*Signature
3	*Signature
4	*Signature
5	*Signature

11. ਕਾਰਪੋਰੇਟ ਇੰਟਰਨੈਟ ਬੈਂਕਿੰਗ ਨਾਮਾਂਕਣ (ਬਿਜ਼ ਬੈਂਕ ਸਮੇਤ)

*ਵਰਤੋਂਕਾਰ ਨਾਮ	*ਵਰਤੋਂਕਾਰ ਦੇ ਹਸਤਾਖਰ (ਕਾਲੀ ਸਿਆਹੀ ਵਿੱਚ ਸਟਾਪ ਦੇ ਨਾਲ)	*ਸੰਪਰਕ ਵੇਰਵੇ	*ਸੀਆਈਬੀ ਅਧਿਕਾਰ (ਜਿਵੇਂ ਲਾਗੂ ਹੋਵੇ ਉਸ ਤਰ੍ਹਾਂ ਦਾ ਚੁਣੋ)
ਵਰਤੋਂਕਾਰ ਦਾ ਨਾਮ 1		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਵਰਤੋਂਕਾਰ ਦਾ ਨਾਮ 2		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਵਰਤੋਂਕਾਰ ਦਾ ਨਾਮ 3		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਵਰਤੋਂਕਾਰ ਦਾ ਨਾਮ 4		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਸੀਆਈਬੀ ਲਈ ਸੰਚਾਲਨ ਦਾ ਤਰੀਕਾ		☐ ਇਕੱਲੇ/ਵੱਖ-ਵੱਖ ☐ ਬੋਰਡ ਦੇ ਮਤੇ ਦੇ ਅਨੁਸਾਰ (ਕਿਰਪਾ ਕਰਕੇ ਬੋਰਡ ਮਤੇ (ਬੀਆਰ)/ਭਾਗੀਦਾਰੀ ਪੱਤਰ ਪ੍ਰਦਾਨ ਕਰੋ ਜਿਵੇਂ ਵੀ ਲਾਗੂ ਹੋਵੇ)	
ਬਲਕ ਡੇਬਿਟ ਕਿਸਮ		☐ ਮਲਟੀਪਲ ਡੇਬਿਟ - ਮਲਟੀਪਲ ਕ੍ਰੇਡਿਟ ☐ ਸਿੰਗਲ ਡੇਬਿਟ - ਮਲਟੀਪਲ ਕ੍ਰੇਡਿਟ	

ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਪਰ ਦੱਸੇ ਗਏ ਅਧਿਕਾਰੀਆਂ/ਵਿਅਕਤੀਆਂ ਨੂੰ ਸਾਡੇ ਵੱਲੋਂ 'ਆਰਬੀਐਲ ਕਾਰਪੋਰੇਟ ਨੈੱਟ ਬੈਂਕਿੰਗ ਸੇਵਾਵਾਂ' ਦੇ ਅਧਿਕਾਰਤ ਵਰਤੋਂਕਾਰ ਦੇ ਰੂਪ ਵਿੱਚ ਪੰਜੀਕ੍ਰਿਤ ਕਰੋ, ਤਾਂ ਕਿ ਉਹ ਹੇਠਾਂ ਦਿੱਤੇ ਸਾਰੇ ਖਾਤਿਆਂ (ਆਂ) ਵਿੱਚ ਫੰਡ ਟ੍ਰਾਂਸਫਰ ਸਮੇਤ ਲੈਣ-ਦੇਣ ਦੇਖ ਸਕਣ ਅਤੇ/ਜਾਂ ਸੰਚਾਲਿਤ ਕਰ ਸਕਣ ਅਤੇ ਸਮੇਂ-ਸਮੇਂ 'ਤੇ ਬੈਂਕ ਦੁਆਰਾ ਆਪਣੀ ਵੈਬਸਾਈਟ/ਕਾਰਪੋਰੇਟ ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਦਿੱਤੀ ਜਾਣ ਵਾਲੀ ਵੱਖ-ਵੱਖ ਹੋਰ ਗਾਹਕ ਸੇਵਾਵਾਂ ਦਾ ਲਾਭ ਉਠਾ ਸਕਣ।

ਕ੍ਰਿਪਾ ਧਿਆਨ ਦਿਓ:

- ਸਾਰੇ ਅਧਿਕਾਰ ਸੀਆਈਬੀ ਪੱਧਰ 'ਤੇ ਪ੍ਰਦਾਨ ਕੀਤੇ ਜਾਂਦੇ ਹਨ।
 - ਜੇਕਰ ਲੈਣ-ਦੇਣ ਦੇ ਅਧਿਕਾਰ ਪ੍ਰਦਾਨ ਕੀਤੇ ਜਾਣੇ ਹਨ, ਤਾਂ ਕਿਰਪਾ ਕਰਕੇ ਇਸ ਵਿੱਚ ਦਿੱਤੀ ਉਚਿਤ ਸੀਮਾ ਦੇ ਵੇਰਵਿਆਂ ਦੇ ਨਾਲ ਇੱਕ ਬੀਆਰ ਪ੍ਰਦਾਨ ਕਰੋ।
 - ਜੇਕਰ ਸੰਚਾਲਨ ਦਾ ਮੋਡ ਇਕੱਲਾ ਹੈ, ਤਾਂ ਹੇਠਾਂ ਦਿੱਤੀਆਂ ਡਿਫਾਲਟ ਸੀਮਾਵਾਂ ਲਾਗੂ ਹੁੰਦੀਆਂ ਹਨ:

ਲੈਣ-ਦੇਣ	ਸੀਮਾ
ਆਰਬੀਐਲ ਤੋਂ ਆਰਬੀਐਲ ਦੇ ਆਪਣੇ ਖਾਤੇ ਵਿੱਚ ਟ੍ਰਾਂਸਫਰ	ਅਸੀਮਤ
ਆਰਬੀਐਲ/ਐਨਈਐਫਟੀ/ਆਰਟੀਜੀਐਸ ਦੇ ਅੰਦਰ ਤੀਜੀ ਪੱਖੀ ਟ੍ਰਾਂਸਫਰ	5 ਕਰੋੜ ਰੁਪਏ
ਆਈਐਮਪੀਐਸ ਪ੍ਰਤੀ ਦਿਨ ਅਤੇ ਪ੍ਰਤੀ ਲੈਣ-ਦੇਣ	5 ਲੱਖ ਰੁਪਏ
- ਵਰਤੋਂਕਾਰ ਦੇ ਰੂਪ ਵਿੱਚ ਘੱਟੋ-ਘੱਟ ਇੱਕ ਵਿਲੱਖਣ ਆਰੰਭਕਰਤਾ ਅਤੇ ਅਧਿਕਾਰਦਾਤਾ ਜਾਂ ਇੱਕ ਭੂਅਲ ਵਰਤੋਂਕਾਰ ਹੋਣਾ ਚਾਹੀਦਾ ਹੈ।
- ਬਿਜ਼ਬੈਂਕ ਐਪ ਮੌਜੂਦਾ ਸਮੇਂ ਵਿੱਚ ਸੀਆਈਬੀ 'ਤੇ ਜਾਂਚਕਰਤਾਵਾਂ ਲਈ ਉਪਲਬਧ ਹੈ।
- ਕਾਰਪੋਰੇਟ ਵਰਤੋਂਕਾਰ ਆਈਡੀ ਰਜਿਸਟਰਡ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ 'ਤੇ ਭੇਜੀ ਜਾਵੇਗੀ।
- ਇਕੱਲੇ ਦੋਹਰੇ ਵਰਤੋਂਕਾਰ ਦੁਆਰਾ ਸ਼ੁਰੂ ਕੀਤੇ ਗਏ ਲੈਣ-ਦੇਣ ਲਈ ਕਿਸੇ ਹੋਰ ਅਧਿਕਾਰ ਦੀ ਲੋੜ ਨਹੀਂ ਹੋਵੇਗੀ, ਅਤੇ ਜਮ੍ਹਾਂ ਕਰਨ 'ਤੇ ਤੁਰੰਤ ਡੇਬਿਟ ਦੀ ਪ੍ਰਕਿਰਿਆ ਕੀਤੀ ਜਾਵੇਗੀ।
- ਗੈਰ-ਵਿੱਤੀ ਲੈਣ-ਦੇਣ ਦੇ ਅਧਿਕਾਰ, ਜਿਵੇਂ ਕਿ ਸਟੇਟਮੈਂਟ, ਬੈਲੈਂਸ ਸਰਟੀਫਿਕੇਟ, ਵਿਆਜ ਸਰਟੀਫਿਕੇਟ ਵਰਤੋਂਕਾਰਾਂ ਨੂੰ ਮੂਲ ਰੂਪ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ।
- ਵਿੱਤੀ ਲੈਣ-ਦੇਣ ਵਿੱਚ ਸਕ੍ਰੀਨ ਟ੍ਰਾਂਸਫਰ, ਬਲਕ ਅਪਲੋਡ, ਚੈਕਬੁੱਕ ਬੇਨਤੀ, ਸਟਾਪ ਚੈੱਕ, ਟੈਕਸ ਭੁਗਤਾਨ, ਬਿੱਲ ਭੁਗਤਾਨ ਅਤੇ ਡੀਡੀ ਬੇਨਤੀ ਸ਼ਾਮਲ ਹਨ।
- ਸੰਬੰਧਿਤ ਵਰਤੋਂਕਾਰਾਂ ਨਾਲ ਜੁੜੇ ਲੋਨ ਅਤੇ ਮਿਆਦੀ ਜਮ੍ਹਾਂ ਉਹਨਾਂ ਦੁਆਰਾ ਦੇਖੇ ਜਾ ਸਕਦੇ ਹਨ। ਜੇਕਰ ਸੀਆਈਬੀ ਰਜਿਸਟ੍ਰੇਸ਼ਨ ਤੋਂ ਬਾਅਦ ਕੋਈ ਨਵਾਂ ਲੋਨ/ਮਿਆਦੀ ਜਮ੍ਹਾਂ ਖਾਤਾ ਬੋਲਿਆ ਜਾਂਦਾ ਹੈ, ਤਾਂ ਕਿਰਪਾ ਕਰਕੇ ਉਹਨਾਂ ਵਰਤੋਂਕਾਰਾਂ ਦੀ ਸੂਚੀ ਪ੍ਰਦਾਨ ਕਰੋ ਜਿਨ੍ਹਾਂ ਨੂੰ ਉਹਨਾਂ ਖਾਤਿਆਂ ਤੱਕ ਪਹੁੰਚ ਦਿੱਤੀ ਜਾਣੀ ਚਾਹੀਦੀ ਹੈ।
- *ਜੇਕਰ ਕੁਝ ਵਰਤੋਂਕਾਰਾਂ ਲਈ ਕੇਵਲ ਖਾਸ ਖਾਤਿਆਂ ਤੱਕ ਹੀ ਪਹੁੰਚ ਸੀਮਿਤ ਕੀਤੀ ਜਾਣੀ ਹੈ, ਤਾਂ ਕਿਰਪਾ ਕਰਕੇ ਅਨੁਸ਼ਰੀਭੋ।

12 *ਐਫਟੇਰੀਸੀਏ/ਸੀਆਰਐਸ ਘੋਸ਼ਣਾ

ਅੰਤਮ ਲਾਭਕਾਰੀ ਸੁਆਮੀ ਦਾ ਵੇਰਵਾ ਜਿਸ ਵਿੱਚ ਵਾਧੂ ਐਫਟੇਰੀਸੀਏ/ਸੀਆਰਐਸ ਜਾਣਕਾਰੀ ਸ਼ਾਮਲ ਹੈ (ਕਿਰਪਾ ਕਰਕੇ ਪੂਰਨਤਾ ਲਈ ਹੋਰ ਸੰਦਰਭ ਸ਼ਾਮਲ ਕਰੋ)

1. ਇਕਾਈ ਦਾ ਨਾਮ:	2. ਗਾਹਕ ਆਈਡੀ:
3. ਕਰ ਨਿਵਾਸ ਦਾ ਪਤਾ (ਸ਼ਹਿਰ, ਰਾਜ, ਦੇਸ਼ ਅਤੇ ਪਿਨ ਕੋਡ ਸਮੇਤ):	
4. ਨਿਗਮਨ ਦਾ ਦੇਸ਼:	5. ਨਿਗਮਨ ਦਾ ਸ਼ਹਿਰ:
6. ਇਕਾਈ ਪਛਾਣ ਦਸਤਾਵੇਜ਼ ਅਤੇ ਨੰਬਰ: (ਜਿਵੇਂ ਕਿ ਨਿਗਮਨ ਦਾ ਸਰਟੀਫਿਕੇਟ, ਵੈਟ ਨੰਬਰ: ਆਦਿ)	
7. ਪਛਾਣ ਦਸਤਾਵੇਜ਼ ਲਈ ਜਾਰੀ ਕਰਨ ਵਾਲਾ ਦੇਸ਼:	
8. *ਰਿਪੋਰਟਿੰਗ ਉਦੇਸ਼ ਲਈ ਇਕਾਈ ਦੀ ਕਿਸਮ: (ਕਿਰਪਾ ਕਰਕੇ ਕਿਸੇ ਵੀ 1 'ਤੇ ਸਹੀ ਦਾ ਨਿਸ਼ਾਨ ਲਗਾਓ)	
a) ਵਿੱਤੀ ਸੰਸਥਾ 1 (ਜੇ ਹਾਂ ਤਾਂ ਕਿਰਪਾ ਕਰਕੇ ਭਾਗ A ਭਰੋ)	
b) ਪ੍ਰਤੱਖ ਰਿਪੋਰਟਿੰਗ ਐਨਐਫਟੀ (ਜੇ ਹਾਂ ਤਾਂ ਕਿਰਪਾ ਕਰਕੇ ਭਾਗ A ਭਰੋ) (ਪ੍ਰਤੱਖ ਰਿਪੋਰਟਿੰਗ ਐਨਐਫਟੀ ਦਾ ਅਰਥ ਹੈ ਇੱਕ ਐਨਐਫਟੀ ਜੋ ਆਪਣੇ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਉਚਿਤ ਅਮਰੀਕੀ ਸੁਆਮੀਆਂ ਦੇ ਬਾਰੇ ਵਿੱਚ ਜਾਣਕਾਰੀ ਆਈਆਰਐਸ ਨੂੰ ਰਿਪੋਰਟ ਕਰਨ ਦੀ ਚੋਣ ਕਰਦਾ ਹੈ)	
c) ਕੀ ਇਕਾਈ ਜਨਤਕ ਤੌਰ 'ਤੇ ਕਾਰੋਬਾਰ ਕਰਨ ਵਾਲੀ ਇਕਾਈ/ਸੰਬੰਧਿਤ ਇਕਾਈ ਹੈ ਜਨਤਕ ਤੌਰ 'ਤੇ ਕਾਰੋਬਾਰ ਕਰਨ ਵਾਲੀ ਕੰਪਨੀ ਦੀ ਇਕਾਈ 2 ਹੈ (ਜੇ ਹਾਂ ਤਾਂ ਕਿਰਪਾ ਕਰਕੇ ਭਾਗ B.1/B.2 ਭਰੋ)	
d) ਕੀ ਇਕਾਈ ਇੱਕ ਅਸਕ੍ਰਿਪਟ ਗੈਰ-ਵਿੱਤੀ ਇਕਾਈ 3 ਹੈ (ਜੇ ਹਾਂ ਤਾਂ ਕਿਰਪਾ ਕਰਕੇ ਭਾਗ B.4 ਅਤੇ ਭਾਗ C ਭਰੋ)	
e) ਕੀ ਇਕਾਈ ਇੱਕ ਸਕ੍ਰਿਪਟ ਗੈਰ-ਵਿੱਤੀ ਇਕਾਈ 4 ਹੈ (ਬਿੰਦੂ ਨੰਬਰ a, b, c ਅਤੇ d ਤੋਂ ਇਲਾਵਾ ਹੋਰ ਸਾਰੀਆਂ ਇਕਾਈਆਂ)	

*ਕਿਰਪਾ ਕਰਕੇ ਇਕਾਈ ਦੀ ਕਿਸਮ ਚੁਣਨ ਲਈ ਆਪਣੇ ਕਰ ਸਲਾਹਕਾਰ ਤੋਂ ਸਲਾਹ ਲਓ।

ਕਿਰਪਾ ਕਰਕੇ ਲਾਗੂ ਟੈਕਸ ਰਿਹਾਇਸ਼ੀ ਘੋਸ਼ਣਾ 'ਤੇ ਸਹੀ ਦਾ ਨਿਸ਼ਾਨ ਲਗਾਓ: (ਕੋਈ ਇੱਕ)

☐ ਇਕਾਈ ਭਾਰਤ ਦੀ ਕਰ ਨਿਵਾਸੀ ਹੈ ਅਤੇ ਕਿਸੇ ਹੋਰ ਦੇਸ਼ ਦੀ ਟੈਕਸ ਨਿਵਾਸੀ ਨਹੀਂ ਹੈ ਜਾਂ

☐ ਇਕਾਈ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੇ ਗਏ ਦੇਸ਼/ਦੇਸ਼ਾਂ ਦੀ ਕਰ ਨਿਵਾਸੀ ਹੈ

ਕਿਰਪਾ ਕਰਕੇ ਉਦੇਸ਼ਾਂ ਲਈ ਉਹਨਾਂ ਸਾਰੇ ਦੇਸ਼/ਸ਼ਾਂ ਵੱਲ ਇਸ਼ਾਰਾ ਕਰੋ ਜਿਹਨਾਂ ਵਿੱਚ ਇਕਾਈ ਨਿਵਾਸੀ ਹੈ ਅਤੇ ਹੇਠਾਂ ਸੰਬੰਧਿਤ ਕਰ ਆਈਡੀ ਨੰਬਰ:

ਦੇਸ਼	ਟੈਕਸ ਪਛਾਣ ਨੰਬਰ%	ਪਛਾਣ ਦੀ ਕਿਸਮ (ਟੀਆਈਐਨ ਜਾਂ ਹੋਰ%, ਕਿਰਪਾ ਕਰਕੇ ਦੱਸੋ)

% ਜੇਕਰ ਟੈਕਸ ਪਛਾਣ ਨੰਬਰ ("ਟੀਆਈਐਨ") ਉਪਲਬਧ ਨਹੀਂ ਹੈ, ਕਿਰਪਾ ਕਰਕੇ ਕਾਰਜਸ਼ੀਲ ਸਮਾਨ ਦਸਤਾਵੇਜ਼ ਪ੍ਰਦਾਨ ਕਰੋ।

ਜੇਕਰ ਤੁਸੀਂ ਜਿਸ ਦੇਸ਼ ਵਿੱਚ ਟੈਕਸ ਨਿਵਾਸੀ ਹੋ, ਅਜਿਹੇ ਪਛਾਣਕਰਤਾਵਾਂ ਨੂੰ ਜਾਰੀ ਕਰਨ ਲਈ ਇੱਕ ਟੀਆਈਐਨ ਜਾਂ ਕਾਰਜਸ਼ੀਲ ਸਮਾਨ ਦੇਣਾ ਲਾਜ਼ਮੀ ਹੈ। ਜੇਕਰ ਅਜੇ ਤੱਕ ਕੋਈ ਟੀਆਈਐਨ ਉਪਲਬਧ ਨਹੀਂ ਹੈ ਜਾਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ, ਤਾਂ ਕਿਰਪਾ ਕਰਕੇ ਇੱਕ ਸਪੱਸ਼ਟੀਕਰਨ ਪ੍ਰਦਾਨ ਕਰੋ ਅਤੇ ਇਸਨੂੰ ਵਾਰਮ ਨਾਲ ਨੱਥੀ ਕਰੋ।

12 ਐਫਏਟੀਸੀਏ/ਸੀਆਰਐਸ ਘੋਸ਼ਣਾ (ਜਾਰੀ..)

ਜੇਕਰ ਇਕਾਈ ਦਾ ਨਿਗਮਨ/ਕਰ ਰਿਹਾਇਸ ਦਾ ਦੇਸ਼ ਯੂਐਸ ਹੈ ਪਰ ਇਕਾਈ ਇੱਕ ਨਿਸ਼ਚਿਤ ਯੂਐਸ ਵਿਅਕਤੀ ਨਹੀਂ ਹੈ, ਤਾਂ ਇੱਥੇ ਇਕਾਈ ਦੇ ਛੋਟ ਕੋਡ ਦਾ ਜ਼ਿਕਰ ਕਰੋ (ਹੇਠਾਂ ਦਿੱਤੀ ਗਈ ਸਾਰਣੀ ਵੇਖੋ):

1	-	ਪਰਿਭਾਸ਼ਾਵਾਂ	ਦਾ	ਭਾਗ	1	ਵੇਖੋ
2	-	ਪਰਿਭਾਸ਼ਾਵਾਂ	ਦਾ	ਭਾਗ	2a	ਵੇਖੋ
3	-	ਪਰਿਭਾਸ਼ਾਵਾਂ	ਦਾ	ਭਾਗ	3	ਵੇਖੋ

4 - ਪਰਿਭਾਸ਼ਾਵਾਂ ਦਾ ਭਾਗ 2c ਵੇਖੋ

ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਮਦਨ ਕਰ ਨਿਯਮ, 1962 ਦੇ ਭਾਗ ਦੇ ਰੂਪ ਵਿੱਚ ਨਿਯਮ 114F ਤੋਂ 114H ਨੂੰ ਸੂਚਿਤ ਕੀਤਾ ਹੈ, ਜਿਸਦੇ ਅਨੁਸਾਰ ਬੈਂਕ ਵਰਗੀਆਂ ਭਾਰਤੀ ਵਿੱਤੀ ਸੰਸਥਾਵਾਂ ਨੂੰ ਸਾਡੇ ਸਾਰੇ ਖਾਤਾਧਾਰਕਾਂ ਤੋਂ ਵਾਧੂ ਵਿਅਕਤੀਗਤ, ਕਰ ਅਤੇ ਲਾਭਕਾਰੀ ਮਾਲਕ ਜਾਣਕਾਰੀ ਅਤੇ ਕੁਝ ਸਰਟੀਫਿਕੇਟ ਅਤੇ ਦਸਤਾਵੇਜ਼ ਲੈਣ ਦੀ ਲੋੜ ਪਵੇਗੀ। ਸਬੰਧਿਤ ਮਾਮਲਿਆਂ ਵਿੱਚ, ਜਾਣਕਾਰੀ ਕਰ ਅਧਿਕਾਰੀਆਂ/ਨਿਯੁਕਤ ਏਜੰਸੀਆਂ ਨੂੰ ਦੇਣੀ ਪਵੇਗੀ। ਪਾਲਣਾ ਲਈ, ਸਾਨੂੰ ਖਾਤੇ ਤੋਂ ਉਚਿਤ ਰੋਕ ਜਾਂ ਇਸ ਦੇ ਸਬੰਧ ਵਿੱਚ ਕੋਈ ਵੀ ਆਮਦਨ ਯਕੀਨੀ ਬਣਾਉਣ ਦੇ ਉਦੇਸ਼ ਨਾਲ ਰੋਕ ਲਗਾਉਣ ਵਾਲੇ ਏਜੰਟਾਂ ਵਰਗੀ ਕਿਸੇ ਵੀ ਸੰਸਥਾ ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ।

ਜੇਕਰ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਕਿਸੇ ਵੀ ਜਾਣਕਾਰੀ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਾਨੂੰ ਤੁਰੰਤ ਸੂਚਿਤ ਕਰੋ, ਭਾਵ, 30 ਦਿਨਾਂ ਦੇ ਅੰਦਰ।

ਜੇਕਰ ਤੁਹਾਡੇ ਕਰ ਰਿਹਾਇਸ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸੰਪਰਕ ਕਰੋ। ਜੇਕਰ ਤੁਸੀਂ ਅਮਰੀਕਾ ਦੇ ਨਾਗਰਿਕ ਜਾਂ ਨਿਵਾਸੀ ਜਾਂ ਗ੍ਰੀਨ ਕਾਰਡਧਾਰਕ ਹੋ, ਤਾਂ ਕਿਰਪਾ ਕਰਕੇ ਆਪਣੇ ਯੂਐਸ ਕਰ ਪਛਾਣ ਨੰਬਰ ਦੇ ਨਾਲ ਵਿਦੇਸ਼ੀ ਦੇਸ਼ ਦੀ ਜਾਣਕਾਰੀ ਖੇਤਰ ਵਿੱਚ ਸੰਯੁਕਤ ਰਾਜ ਅਮਰੀਕਾ ਨੂੰ ਸ਼ਾਮਲ ਕਰੋ।

ਪ੍ਰਮਾਣੀਕਰਨ

ਮੈਂ ਇਸ ਫਾਰਮ ਦੀਆਂ ਜਾਣਕਾਰੀ ਲੋੜਾਂ ਨੂੰ ਸਮਝ ਲਿਆ ਹੈ (ਐਫਏਟੀਸੀਏ/ਸੀਆਰਐਸ ਨਿਰਦੇਸ਼ਾਂ ਦੇ ਨਾਲ ਪੜ੍ਹੋ) ਅਤੇ ਇਸ ਦੁਆਰਾ ਪੁਸ਼ਟੀ ਕਰਦਾ/ਦੀ ਹਾਂ ਕਿ ਮੇਰੇ ਦੁਆਰਾ ਇਸ ਫਾਰਮ 'ਤੇ ਪ੍ਰਦਾਨ ਕੀਤੀ ਗਈ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ। ਮੈਂ ਇਹ ਵੀ ਪੁਸ਼ਟੀ ਕਰਦਾ/ਦੀ ਹਾਂ ਕਿ ਮੈਂ ਐਫਏਟੀਸੀਏ ਸੀਆਰਐਸ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹ ਅਤੇ ਸਮਝ ਲਿਆ ਹੈ ਅਤੇ ਇਸ ਦੁਆਰਾ ਇਸਨੂੰ ਸਵੀਕਾਰ ਕਰਦਾ/ਦੀ ਹਾਂ।

ਨਾਮ:	ਅਹੁਦਾ:	
ਮਿਤੀ:	ਸਥਾਨ:	ਹਸਤਾਖਰ

(i) ਅਮਰੀਕੀ ਵਿਅਕਤੀਆਂ ਲਈ ਛੋਟ ਕੋਡ:

ਕੋਡ	ਉਪ-ਸ਼੍ਰੇਣੀ
ਏ	ਧਾਰਾ 501(ਏ) ਦੇ ਤਹਿਤ ਕਰ ਤੋਂ ਛੋਟ ਪ੍ਰਾਪਤ ਸੰਗਠਨ ਜਾਂ ਧਾਰਾ 7701(ਏ)(37) ਵਿੱਚ ਪਰਿਭਾਸ਼ਿਤ ਕੋਈ ਵਿਅਕਤੀਗਤ ਰਿਟਾਇਰਮੈਂਟ ਯੋਜਨਾ
ਬੀ	ਸੰਯੁਕਤ ਰਾਜ ਅਮਰੀਕਾ ਜਾਂ ਇਸਦੀ ਕੋਈ ਵੀ ਏਜੰਸੀ ਜਾਂ ਸਾਧਨ
ਸੀ	ਇੱਕ ਰਾਜ, ਡਿਸਟਰਿਕਟ ਆਫ਼ ਕੋਲੰਬੀਆ, ਸੰਯੁਕਤ ਰਾਜ ਅਮਰੀਕਾ ਦਾ ਕਬਜ਼ਾ, ਜਾਂ ਉਹਨਾਂ ਦੇ ਕਿਸੇ ਵੀ ਰਾਜਨੀਤਿਕ ਉਪ-ਵਿਭਾਗ ਜਾਂ ਸਾਧਨ
ਡੀ	ਇੱਕ ਕਾਰਪੋਰੇਸ਼ਨ ਜਿਸਦਾ ਸਟਾਕ ਨਿਯਮਤ ਤੌਰ 'ਤੇ ਇੱਕ ਜਾਂ ਇੱਕ ਤੋਂ ਵੱਧ ਸਥਾਪਤ ਪ੍ਰਤੀਭੂਤੀਆਂ ਬਾਜ਼ਾਰਾਂ ਵਿੱਚ ਵਪਾਰ ਕੀਤਾ ਜਾਂਦਾ ਹੈ, ਜਿਵੇਂ ਕਿ ਰਜਿ. ਸੈਕਸ਼ਨ 1.1472-1(C)(1)(i) ਵਿੱਚ ਦੱਸਿਆ ਗਿਆ ਹੈ।
ਈ	ਇੱਕ ਕਾਰਪੋਰੇਸ਼ਨ ਜੋ ਰਜਿ. ਸੈਕਸ਼ਨ 1.1472-1(ਸੀ)(1)(i) ਵਿੱਚ ਵਰਣਿਤ ਨਿਗਮ ਦੇ ਰੂਪ ਵਿੱਚ ਉਸੇ ਵਿਸਤਾਰਿਤ ਸਮੂਹ ਦਾ ਮੈਂਬਰ ਹੈ।
ਐਫ	ਪ੍ਰਤੀਭੂਤੀਆਂ, ਵਸਤੂਆਂ, ਜਾਂ ਡਿਰੀਵੇਟਿਵ ਵਿੱਤੀ ਯੰਤਰਾਂ ਦਾ ਡੀਲਰ (ਜਿਸ ਵਿੱਚ ਕਾਲਪਨਿਕ ਪ੍ਰਮੁੱਖ ਸਮਝੌਤਾ, ਵਾਅਦਾ, ਫਾਰਵਰਡ ਅਤੇ ਵਿਕਲਪ ਸ਼ਾਮਲ ਹਨ) ਜੋ ਸੰਯੁਕਤ ਰਾਜ ਅਮਰੀਕਾ ਜਾਂ ਕਿਸੇ ਵੀ ਰਾਜ ਦੇ ਕਾਨੂੰਨਾਂ ਅਧੀਨ ਰਜਿਸਟਰਡ ਹੈ।
ਜੀ	ਇੱਕ ਰੀਅਲ ਇਸਟੇਟ ਨਿਵੇਸ਼ ਟਰੱਸਟ
ਐਚ	ਧਾਰਾ 851 ਵਿੱਚ ਪਰਿਭਾਸ਼ਿਤ ਇੱਕ ਨਿਯਮਿਤ ਨਿਵੇਸ਼ ਕੰਪਨੀ ਜਾਂ 1940 ਦੇ ਨਿਵੇਸ਼ ਕੰਪਨੀ ਐਕਟ ਦੇ ਤਹਿਤ ਕਰ ਸਾਲ ਦੇ ਦੌਰਾਨ ਹਰ ਸਮੇਂ ਰਜਿਸਟਰਡ ਇੱਕ ਇਕਾਈ।
ਆਈ	ਧਾਰਾ 584(ਏ) ਵਿੱਚ ਪਰਿਭਾਸ਼ਿਤ ਕੀਤਾ ਇੱਕ ਆਮ ਟਰੱਸਟ ਫੰਡ
ਜੇ	ਧਾਰਾ 581 ਵਿੱਚ ਪਰਿਭਾਸ਼ਿਤ ਇੱਕ ਬੈਂਕ
ਕੇ	ਇੱਕ ਬੈਂਕਰ
ਐਲ	ਧਾਰਾ 664 ਦੇ ਤਹਿਤ ਕਰ ਤੋਂ ਛੋਟ ਪ੍ਰਾਪਤ ਟਰੱਸਟ ਜਾਂ ਸੈਕਸ਼ਨ 4947(ਏ)(1) ਵਿੱਚ ਵਰਣਿਤ
ਐਮ	ਧਾਰਾ 403(ਬੀ) ਪਲਾਨ ਜਾਂ ਧਾਰਾ 457(ਜੀ) ਯੋਜਨਾ ਦੇ ਤਹਿਤ ਕਰ ਮੁਕਤ ਟਰੱਸਟ

13. ਡਾਇਰੈਕਟਰ/ਸਾਂਝੇਦਾਰ/ਸੀਨੀਅਰ ਮੈਨੇਜਮੈਂਟ ਦੇ ਵਿਅਕਤੀ/ਟਰੱਸਟੀ, ਲੇਖਕਾਂ ਦੀ ਸੂਚੀ, ਟਰੱਸਟ ਦੇ ਸੈਟਲਰਾਂ, ਸੰਰੱਖਿਅਕਾਂ, ਲਾਭਪਾਤਰੀਆਂ ਦੀ ਸੂਚੀ।

ਮਿਤੀ:

ਸੇਵਾ ਵਿਖੇ,

ਬ੍ਰਾਂਚ ਮੈਨੇਜਰ,

ਬ੍ਰਾਂਚ

ਆਰਬੀਐਲ ਬੈਂਕ ਲਿਮਿਟਿਡ

ਵਿਸ਼ਾ: ਆਰਬੀਐਲ ਬੈਂਕ ਲਿਮਿਟਿਡ ਦੀ ਬ੍ਰਾਂਚ ਨਾਲ ਖਾਤਾ ਖੋਲ੍ਹਣਾ

ਪਿਆਰੇ ਸ਼੍ਰੀਮਾਨ ਜੀ,

ਇਹ ਮੇਰਾ ਬ੍ਰਾਂਚ ਦਾ ਖਾਤਾ ਖੋਲ੍ਹਣ ਦੇ ਸਬੰਧ ਵਿੱਚ ਹੈ ਜਿਸਦਾ ਗਠਨ _____ ਹੈ। ਕਿਰਪਾ ਕਰਕੇ ਉਪਰ ਦੱਸੇ ਖਾਤੇ ਲਈ ਡਾਇਰੈਕਟਰਾਂ/ਸਾਂਝੇਦਾਰਾਂ/ਸੀਨੀਅਰ ਮੈਨੇਜਮੈਂਟ* /ਟਰੱਸਟੀਆਂ/ਲੇਖਕਾਂ/ਸੈਟਲਰਾਂ/ਰੱਖਿਅਕ (ਜੇ ਕੋਈ ਹੈ)/ਲਾਭਪਾਤਰੀਆਂ ਦੀ ਸੂਚੀ ਹੇਠਾਂ ਦੇਖੋ:

ਐਸਆਰ #	ਨਾਮ	ਸਬੰਧ (ਅਰਥਾਤ ਡਾਇਰੈਕਟਰ/ ਨਾਮਿਤ ਭਾਈਵਾਲ/ ਸੀਨੀਅਰ ਪ੍ਰਬੰਧਨ ਵਿਅਕਤੀ* / ਟਰੱਸਟੀ, ਲੇਖਕ, ਸੈਟਲਰ, ਸੰਰੱਖਿਅਕ (ਜੇ ਕੋਈ ਹੋਵੇ), ਟਰੱਸਟ ਦੇ ਲਾਭਪਾਤਰੀ)	ਅਹੁਦਾ (ਜੇ ਕੋਈ ਹੋਵੇ)

ਸਤਿਕਾਰ,

ਗਾਹਕ ਦਾ ਨਾਮ ਅਤੇ ਮੋਹਰ

(ਐਮਓਪੀ ਦੇ ਅਨੁਸਾਰ ਹਸਤਾਖਰ)

ਨੋਟ: ਉਪਰੋਕਤ ਸਾਰਣੀ ਵਿੱਚ ਸੰਗਠਨ ਦੇ ਗਠਨ ਦੇ ਅਨੁਸਾਰ ਹੇਠਾਂ ਦਿੱਤੇ ਵੇਰਵੇ ਹੋਣੇ ਚਾਹੀਦੇ ਹਨ

- ਪ੍ਰਾਈਵੇਟ/ਪਬਲਿਕ ਲਿਮਿਟਡ ਕੰਪਨੀ / ਇੱਕ ਵਿਅਕਤੀ ਕੰਪਨੀ (ਓਪੀਸੀ): ਕੰਪਨੀ ਦੇ ਮਾਮਲੇ ਵਿੱਚ, ਸੀਨੀਅਰ ਪ੍ਰਬੰਧਨ* ਅਤੇ ਨਿਰਦੇਸ਼ਕਾਂ ਦੇ ਨਾਮ ਲਾਜ਼ਮੀ ਹਨ।
- ਸਾਂਝੇਦਾਰੀ ਫਰਮ/ਸੀਮਤ ਦੇਣਦਾਰੀ ਸਾਂਝੇਦਾਰੀ: ਸਾਰੇ ਸਾਂਝੇਦਾਰਾਂ ਦੇ ਨਾਮ ਲਾਜ਼ਮੀ ਹਨ।
- ਟਰੱਸਟ: ਲਾਭਪਾਤਰੀਆਂ, ਟਰੱਸਟੀਆਂ, ਸੈਟਲਰਾਂ, ਸੰਰੱਖਿਅਕ (ਜੇ ਕੋਈ ਹੈ) ਅਤੇ ਲੇਖਕਾਂ ਦੇ ਨਾਮ ਲੋੜੀਂਦੇ ਹਨ।

*ਸੀਨੀਅਰ ਪ੍ਰਬੰਧਨ ਤੋਂ ਭਾਵ ਉਚਤਮ ਕਾਰਜਕਾਰੀ ਪ੍ਰਬੰਧਨ/ਉੱਚ ਪ੍ਰਬੰਧਨ ਤੋਂ ਹੈ, ਅਰਥਾਤ ਕਿਸੇ ਸੰਗਠਨ ਦੇ ਪ੍ਰਬੰਧਨ ਦੇ ਉਚਤਮ ਪੱਧਰ 'ਤੇ ਅਜਿਹੇ ਵਿਅਕਤੀ ਜਿਹਨਾਂ ਦੇ ਕੋਲ ਉਸ ਸੰਗਠਨ ਦੇ ਪ੍ਰਬੰਧਨ ਦੇ ਰੋਜ਼ਾਨਾ ਕਾਰਜ ਹੁੰਦੇ ਹਨ।

14. ਸਾਂਝੇਦਾਰੀ ਘੋਸ਼ਣਾ

ਮਿਤੀ:

D	D	M	M	Y	Y	Y	Y
---	---	---	---	---	---	---	---

ਅਸੀਂ, ਹੇਠਾਂ ਹਸਤਾਖਰਿਤ, ਇਸ ਦੁਆਰਾ ਘੋਸ਼ਣਾ ਕਰਦੇ ਹਾਂ ਕਿ ਅਸੀਂ ਮੈਂਬਰਸ਼ਿਪ ਦੇ ਨਾਮ ਅਤੇ ਸਟਾਇਲ ਵਿੱਚ ਵਪਾਰ ਕਰਨ ਵਾਲੀ ਫਰਮ ਦੇ ਭਾਗੀਦਾਰ ਹਾਂ।

(COMPANY NAME)

ਅਸੀਂ, ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਤੱਕ ਤੁਹਾਨੂੰ ਅੱਗੇ ਲਿਖਤੀ ਰੂਪ ਵਿੱਚ ਇਸਦੇ ਉਲਟ ਸੂਚਿਤ ਨਾ ਕੀਤਾ ਜਾਵੇ, ਤੁਸੀਂ ਸਾਨੂੰ ਉਕਤ ਫਰਮ ਦੇ ਭਾਗੀਦਾਰ ਦੇ ਰੂਪ ਵਿੱਚ ਮੰਨੋ ਅਤੇ ਫਰਮ ਵੱਲੋਂ ਸਾਡੇ ਸਬੰਧਿਤ ਹਸਤਾਖਰਾਂ ਦਾ ਸਨਮਾਨ ਕਰੋ।

ਅਸੀਂ ਅੱਗੇ ਇਹ ਵੀ ਘੋਸ਼ਣਾ ਕਰਦੇ ਹਾਂ ਕਿ ਸਾਰੇ ਸਾਂਝੇਦਾਰ ਤੁਹਾਡੇ ਪ੍ਰਤੀ ਜਵਾਬਦੇਹ ਹੋਣਗੇ: ਕੋਈ ਵੀ (ਫਰਮ ਅਤੇ/ਜਾਂ ਉਸਦੇ ਉਤਰਾਧਿਕਾਰੀਆਂ ਅਤੇ ਨਿਯੁਕਤੀਆਂ ਵਿੱਚ ਕਿਸੇ ਵੀ ਕਾਰਨ ਜਾਂ ਉਸਦੇ ਵਿਘਟਨ ਦੇ ਕਾਰਨ ਕੋਈ ਪਰਿਵਰਤਨ ਹੋਣ ਦੇ ਬਾਵਜੂਦ।)

ਤੁਹਾਡੀਆਂ ਕਿਤਾਬਾਂ ਵਿੱਚ ਫਰਮ ਦੇ ਨਾਮ 'ਤੇ ਬਕਾਇਆ ਕਿਸੇ ਵੀ ਜੁੰਮੇਵਾਰੀ 'ਤੇ ਅਤੇ ਜਦੋਂ ਤੱਕ ਅਜਿਹੀਆਂ ਸਾਰੀਆਂ ਦੇਣਦਾਰੀਆਂ ਸਮਾਪਤ ਨਹੀਂ ਹੋ ਜਾਂਦੀਆਂ, ਅਸੀਂ ਭਾਰਤੀ ਸਾਂਝੇਦਾਰੀ ਐਕਟ (ਆਈਪੀਏ), 1932 ਦੇ ਤਹਿਤ ਖੁਦ ਨੂੰ ਪੰਜੀਕ੍ਰਿਤ ਕਰਾਉਣ ਦਾ ਵਚਨ ਦਿੰਦੇ ਹਾਂ।

ਜੇਕਰ ਫਰਮ ਭਾਰਤੀ ਸਾਂਝੇਦਾਰੀ ਐਕਟ (ਆਈਪੀਏ), 1932 ਦੇ ਤਹਿਤ ਇੱਕ ਫਰਮ ਵਜੋਂ ਰਜਿਸਟਰਡ ਹੈ ਤਾਂ ਰਜਿਸਟਰੇਸ਼ਨ ਸਰਟੀਫਿਕੇਟ ਦੀ ਇੱਕ ਪ੍ਰਮਾਣਿਤ ਕਾਪੀ ਨੱਥੀ ਹੈ।

ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਅਤੇ ਅਧਿਕਾਰਤ ਕਰਦੇ ਹਾਂ ਕਿ ਤੁਸੀਂ ਫਰਮ ਦੇ ਉਕਤ ਸਾਂਝੇਦਾਰਾਂ ਦੇ ਹਸਤਾਖਰ(ਰਾਂ) ਦੇ ਤਹਿਤ ਉਕਤ ਖਾਤੇ ਦੇ ਸੰਚਾਲਨ ਦੇ ਸਬੰਧ ਵਿੱਚ ਸੰਚਾਲਨ ਅਤੇ ਨਿਰਦੇਸ਼ਾਂ ਦਾ ਸਨਮਾਨ ਕਰੋ, ਜਿਸ ਵਿੱਚ ਬੈਂਕ ਅਤੇ ਸਾਰੇ ਚੈਕਾਂ, ਗਾਰੰਟੀ ਜਾਂ ਹੋਰ ਆਦੇਸ਼ਾਂ ਦੇ ਨਾਲ ਫਰਮ ਦੁਆਰਾ ਚੈਨਲਾਂ ਸ਼ਾਮਲ ਹਨ, ਜੋ ਫਰਮ ਵੱਲੋਂ ਕੱਢੇ ਜਾ ਸਕਦੇ ਹਨ ਜਾਂ ਬਿਲ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਨੋਟਸ ਜਾਂ ਜਾਂ ਸਮਝੌਤਾ ਯੋਗ ਦਸਤਾਵੇਜ਼ ਪਾਸ ਕੀਤੇ ਜਾ ਸਕਦੇ ਹਨ ਜਾਂ ਤੁਹਾਡੀ ਮਲਕੀਅਤ ਵਾਲੀ ਫਰਮ ਦੇ ਲਈ ਧਨ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਅਜਿਹੇ ਚੈਕ, ਗਾਰੰਟੀ, ਆਰਡਰ, ਬਿੱਲ, ਨੋਟ ਜਾਂ ਸਮਝੌਤਾਯੋਗ ਦਸਤਾਵੇਜ਼ ਲਿਖਤ ਨੂੰ ਤੁਹਾਡੇ ਨਾਲ ਫਰਮ ਦੇ ਖਾਤੇ ਵਿੱਚ ਡੇਬਿਟ ਕੀਤਾ ਜਾ ਸਕਦਾ ਹੈ, ਚਾਹੇ ਅਜਿਹਾ ਖਾਤਾ ਜਾਂ ਖਾਤੇ ਮੌਜੂਦਾ ਸਮੇਂ ਵਿੱਚ ਕ੍ਰੈਡਿਟ ਵਿੱਚ ਹੋਵੇ/ਹੋਣ ਜਾਂ ਓਵਰਡ੍ਰਾਫਟ ਵਿੱਚ ਹੋਣ ਜਾਂ ਓਵਰਡ੍ਰਾਫਟ ਡੇਬਿਟ ਹੋ ਸਕਦੇ ਹਨ, ਜਿਸਦੇ ਲਈ ਅਸੀਂ ਓਵਰਡ੍ਰਾਫਟ ਅਤੇ ਵਿਆਜ ਦੇ ਭੁਗਤਾਨ ਦੇ ਲਈ ਸੰਯੁਕਤ ਤੌਰ 'ਤੇ ਅਤੇ ਵਿਅਕਤੀਗਤ ਤੌਰ 'ਤੇ ਜ਼ਿੰਮੇਵਾਰ ਹੋਣ ਲਈ ਸਹਿਮਤ ਹਾਂ।

ਅਸੀਂ ਇਸ ਦੁਆਰਾ ਵਚਨ ਦਿੰਦੇ ਹਾਂ ਕਿ ਫਰਮ ਦੇ ਗਠਨ ਵਿੱਚ ਬਦਲਾਵ ਜਾਂ ਫਰਮ ਦੀ ਸਮਾਪਤੀ ਦੇ ਮਾਮਲੇ ਵਿੱਚ, ਅਸੀਂ ਜ਼ਰੂਰੀ ਦਸਤਾਵੇਜ਼ ਦੁਆਰਾ ਸਮੱਰਥਿਤ ਗਠਨ ਜਾਂ ਸਮਾਪਤੀ ਦੇ ਕਿਸੇ ਵੀ ਅਜਿਹੇ ਬਦਲਾਵ ਬਾਰੇ ਬੈਂਕ ਨੂੰ ਲਿਖਤੀ ਤੌਰ 'ਤੇ ਉਚਿਤ ਸੂਚਨਾ ਦੇਵਾਂਗੇ। ਖਾਤਾ ਖੋਲ੍ਹਣ ਦੇ ਸਮੇਂ ਪੇਸ਼ ਕੀਤੇ ਗਏ ਦਸਤਾਵੇਜ਼ ਅਤੇ ਉਹਨਾਂ ਦੀ ਸਮੱਗਰੀ ਸੱਚ ਅਤੇ ਸਹੀ ਹੈ।

ਘੋਸ਼ਣਾ: ਅਸੀਂ ਨੈਟਵਰਕਿੰਗ, ਮੋਬਾਇਲ ਬੈਂਕਿੰਗ, ਬੱਚਤ/ਚਾਲੂ/ਜਮ੍ਹਾਂ ਖਾਤਿਆਂ ਅਤੇ ਡੇਬਿਟ ਕਾਰਡ 'ਤੇ ਲਾਗੂ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹਨ ਦੀ ਪੁਸ਼ਟੀ ਕਰਦੇ ਹਾਂ ਅਤੇ ਉਹਨਾਂ ਨੂੰ ਸਵੀਕਾਰ ਕਰਦੇ ਹਾਂ।

ਨਾਮ: _____

ਹਸਤਾਖਰ (ਫਰਮ ਦੀ ਮੋਹਰ ਦੇ ਨਾਲ)

ਸਾਂਝੇਦਾਰ

ਸਾਂਝੇਦਾਰ

15. ਘੋਸ਼ਣਾ

ਮੈਂ/ਅਸੀਂ ਭਾਰਤ ਦੇ ਨਿਵਾਸੀ ਹਾਂ। ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸੱਚ ਅਤੇ ਸਹੀ ਹੈ। ਮੈਂ/ਅਸੀਂ, ਹੇਠਾਂ ਹਸਤਾਖਰਤਾਵਾਂ ਨੇ ਬੈਂਕ ਦੀ ਵੈਬਸਾਈਟ www.rblbank.com 'ਤੇ ਪ੍ਰਕਾਸ਼ਿਤ ਨਿਯਮਾਂ ਅਤੇ ਸ਼ਰਤਾਂ ਦੇ ਸਾਰੇ ਪ੍ਰਾਵਾਨਾਂ ਨੂੰ ਪੜ੍ਹ ਅਤੇ ਸਮਝ ਲਿਆ ਹੈ ਅਤੇ ਉਹਨਾਂ ਦਾ ਪਾਲਣ ਕਰਨ ਅਤੇ ਉਹਨਾਂ ਨਾਲ ਬਾਧਿਤ ਹੋਣ ਦੇ ਲਈ ਸਹਿਮਤ ਹਾਂ, ਜੋ ਆਰਬੀਐਲ ਬੈਂਕ ਦੇ ਨਾਲ ਮੇਰੇ/ਸਾਡੇ ਸਾਰੇ ਮੌਜੂਦਾ ਅਤੇ ਭਵਿੱਖ ਦੇ ਖਾਤਿਆਂ ਨੂੰ ਖੋਲ੍ਹਣ ਅਤੇ ਏਟੀਐਮ/ਡੇਬਿਟ ਕਾਰਡ/ਮੋਬਾਇਲ ਬੈਂਕਿੰਗ/ਇੰਟਰਨੈਟ ਬੈਂਕਿੰਗ/ਫੋਨ ਬੈਂਕਿੰਗ/ਬਿੱਲ ਦਾ ਭੁਗਤਾਨ ਸਹੂਲਤ ਆਦਿ ਸਹਿਤ ਵੱਖ-ਵੱਖ ਸੇਵਾਵਾਂ ਨਾਲ ਸਬੰਧਿਤ ਹੈ। ਮੈਂ/ਅਸੀਂ ਸਮਝਦੇ ਹਾਂ ਕਿ ਬੈਂਕ ਆਪਣੀ ਸਵੈ-ਇੱਛਾ ਨਾਲ ਮੈਨੂੰ/ਸਾਨੂੰ ਬਿਨਾਂ ਕਿਸੇ ਸੂਚਨਾ ਦੇ ਕਿਸੇ ਵੀ ਸੇਵਾ ਨੂੰ ਪੂਰੀ ਤਰ੍ਹਾਂ ਜਾਂ ਆਂਸ਼ਿਕ ਤੌਰ 'ਤੇ ਬੰਦ ਕਰ ਸਕਦਾ ਹੈ। ਮੈਂ ਸਹਿਮਤ ਹਾਂ ਕਿ ਬੈਂਕ ਸਮੇਂ-ਸਮੇਂ 'ਤੇ ਲਾਗੂ ਸੇਵਾ ਚਾਰਜਿਜ਼ ਲਈ ਮੇਰੇ ਖਾਤੇ ਵਿੱਚੋਂ ਕਟੌਤੀ ਕਰ ਸਕਦਾ ਹੈ। ਮੈਂ/ਅਸੀਂ ਸਹਿਮਤ ਹਾਂ ਕਿ ਜੇ ਮੇਰੀ/ਸਾਡੀ ਬੇਨਤੀ 'ਤੇ ਸਮੇਂ ਤੋਂ ਪਹਿਲਾਂ ਨਿਕਾਸੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਜਮ੍ਹਾਂ 'ਤੇ ਵਿਆਜ ਦਾ ਭੁਗਤਾਨ ਬੈਂਕ/ਭਾਰਤੀ ਰਿਜ਼ਰਵ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਿਤ ਮੌਜੂਦਾ ਸ਼ਰਤਾਂ ਦੇ ਅਨੁਸਾਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਮੈਂ/ਅਸੀਂ ਬੈਂਕ ਜਾਂ ਉਸਦੇ ਏਜੰਟਾਂ ਨੂੰ ਜ਼ਰੂਰੀ ਸੰਦਰਭ/ਪੁੱਛਤਾਫ਼ ਕਰਨ ਅਤੇ ਕ੍ਰੈਡਿਟ ਬਿਊਰੋ/ਸੰਵਿਧਾਨਿਕ ਅਦਾਰਿਆਂ/ਹੋਰ ਏਜੰਸੀਆਂ ਦੇ ਨਾਲ ਕਿਸੇ/ਸਾਰੀਆਂ ਸੂਚਨਾਵਾਂ ਦਾ ਆਦਾਨ-ਪ੍ਰਦਾਨ/ਸਾਂਝਾ ਕਰਨ/ਭਾਗ ਲੈਣ ਦੇ ਲਈ ਅਧਿਕਾਰਤ ਕਰਦੇ ਹਾਂ, ਜਿਵੇਂ ਕਿ ਜ਼ਰੂਰੀ ਜਾਂ ਉਚਿਤ ਸਮਝਿਆ ਜਾ ਸਕਦਾ ਹੈ। ਮੈਂ/ਅਸੀਂ ਇਸ ਦੁਆਰਾ ਪੁਸ਼ਟੀ ਕਰਦੇ ਹਾਂ ਕਿ ਆਰਬੀਐਲ ਬੈਂਕ ਵਿੱਚ ਖਾਤਾ ਖੋਲ੍ਹਣ ਲਈ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤਾ ਗਿਆ ਮੋਬਾਇਲ ਨੰਬਰ ਅਤੇ ਈਮੇਲ ਆਈਡੀ ਪਹਿਲਾਂ ਤੋਂ ਹੀ ਆਰਬੀਐਲ ਬੈਂਕ ਵਿੱਚ ਰੱਖੇ ਗਏ ਕਿਸੇ ਹੋਰ ਖਾਤੇ ਦੇ ਨਾਲ ਪੰਜੀਕ੍ਰਿਤ ਨਹੀਂ ਹੈ/ਹਨ। ਜੇ ਅਜਿਹਾ ਕੋਈ ਖਾਤਾ ਮੌਜੂਦ ਪਾਇਆ ਜਾਂਦਾ ਹੈ, ਤਾਂ ਨਵਾਂ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ ਜਾਂ ਨਵੇਂ ਖਾਤੇ 'ਤੇ ਕ੍ਰੈਡਿਟ ਅੰਕਿਤ ਕੀਤਾ ਜਾ ਸਕਦਾ ਹੈ।

ਮੈਂ/ਅਸੀਂ ਸਾਡੇ ਦੁਆਰਾ ਦਿੱਤੇ ਗਏ ਵੇਰਵੇ ਵਿੱਚ ਬਦਲਾਵ ਲਈ ਤੁਰੰਤ ਸੂਚਿਤ ਕਰਨ ਦਾ ਵਚਨ ਦਿੰਦੇ ਹਾਂ। ਜੇ ਕੋਈ ਹੋਰ ਜਾਣਕਾਰੀ ਝੂਠੀ, ਗਲਤ, ਗੁੰਮਰਾਹਕੁੰਨ ਜਾਂ ਗਲਤ ਤਰੀਕੇ ਨਾਲ ਪੇਸ਼ ਕੀਤੀ ਪਾਈ ਜਾਂਦੀ ਹੈ, ਤਾਂ ਮੈਂ/ਅਸੀਂ ਜਾਣਦੇ ਹਾਂ ਕਿ ਮੈਨੂੰ/ਸਾਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।

ਮੈਂ/ਅਸੀਂ ਆਪਣੇ ਸੰਚਾਰ ਪਤੇ ਜਾਂ ਗਠਨ ਵਿੱਚ ਕਿਸੇ ਵੀ ਬਦਲਾਵ ਦੇ ਬਾਰੇ ਆਰਬੀਐਲ ਬੈਂਕ ਨੂੰ ਸੂਚਿਤ ਕਰਨ ਦਾ ਵਚਨ ਦਿੰਦੇ ਹਾਂ, ਅਤੇ ਮੈਂ/ਅਸੀਂ ਆਪਣੇ ਖਾਤੇ ਨੂੰ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਵਿੱਚ ਟ੍ਰਾਂਸਫਰ ਕਰਨ ਦੀ ਸਥਿਤੀ ਵਿੱਚ ਪਤੇ ਦਾ ਪ੍ਰਮਾਣ ਪੇਸ਼ ਕਰਾਂਗੇ।

ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਅਤੇ ਘੋਸ਼ਣਾ ਕਰਦੇ ਹਾਂ ਕਿ ਅਸੀਂ ਕਿਸੇ ਵੀ ਲਾਗੂ ਕਾਨੂੰਨੀ, ਨਿਯਮਕ, ਇਕਰਾਰਨਾਮੇ ਜਾਂ ਕਿਸੇ ਹੋਰ ਪ੍ਰਬੰਧਾਂ ਦੁਆਰਾ ਖਾਤੇ ਖੋਲ੍ਹਣ ਅਤੇ/ਜਾਂ ਸੰਭਾਲਣ ਜਾਂ ਕਿਸੇ ਹੋਰ ਤਰੀਕੇ ਨਾਲ ਆਰਬੀਐਲ ਬੈਂਕ ਨਾਲ ਲੈਣ-ਦੇਣ ਕਰਨ ਤੋਂ ਵਰਜਿਤ ਨਹੀਂ ਕੀਤਾ ਗਿਆ/ਰੱਕਿਆ ਨਹੀਂ ਗਿਆ/ਪ੍ਰਤੀਬੰਧਿਤ ਨਹੀਂ ਕੀਤਾ ਗਿਆ ਹੈ।

ਮੈਂ/ਅਸੀਂ, ਇਸ ਦੁਆਰਾ ਸਵੀਕਾਰ ਕਰਦੇ ਹਾਂ ਅਤੇ ਪੁਸ਼ਟੀ ਕਰਦੇ ਹਾਂ ਕਿ ਮੈਂ/ਅਸ/ਕਿਸੀ ਤੀਜੀ ਪਿਰ/ਗਾਹਕ ਨਾਲ ਕਿਸੇ ਗੈਰ-ਖੁਲਾਸਾ ਸਮਝੌਤੇ ਨਾਲ ਬਾਧਿਤ ਨਹੀਂ ਹਾਂ/ਜੋ ਮੈਨੂੰ/ਸਾਨੂੰ ਆਰਬੀਐਲ ਬੈਂਕ ਨੂੰ ਕਿਸੇ ਵੀ ਲੈਣ-ਦੇਣ ਅਤੇ ਗਾਹਕ ਦੇ ਵੇਰਵਿਆਂ ਦਾ ਖੁਲਾਸਾ ਕਰਨ ਤੋਂ ਰੋਕਦਾ ਹੈ ਅਤੇ ਇਸ ਤੋਂ ਇਲਾਵਾ ਲਾਗੂ ਕਾਨੂੰਨੀ ਅਤੇ ਨਿਯਮਕ ਲੋੜਾਂ ਦੇ ਅਨੁਸਾਰ ਆਰਬੀਐਲ ਬੈਂਕ ਦੁਆਰਾ ਜ਼ਰੂਰੀ ਕੋਈ ਵੀ ਜ਼ਰੂਰੀ ਗਾਹਕ ਜਾਣਕਾਰੀ ਪ੍ਰਦਾਨ ਕਰਨ ਲਈ ਸਹਿਮਤ ਹਾਂ।

ਡੇਬਿਟ ਕਾਰਡਾਂ ਲਈ: ਮੈਂ/ਅਸੀਂ ਇਸ ਦੁਆਰਾ ਬੈਂਕ ਨੂੰ ਅਧਿਕਾਰਤ ਕਰਦੇ ਹਾਂ ਅਤੇ ਸਹਿਮਤੀ ਦਿੰਦੇ ਹਾਂ ਕਿ ਉਹ ਮੈਨੂੰ/ਸਾਨੂੰ ਸੂਚਨਾ ਦੇ, ਬੈਂਕ ਤੋਂ ਪ੍ਰਾਪਤ ਖਾਤਾ ਸਬੰਧੀ ਸੇਵਾਵਾਂ ਅਤੇ ਉਤਪਾਦਾਂ ਦੇ ਸਬੰਧ ਵਿੱਚ ਮੇਰੇ/ਸਾਡੇ ਦੁਆਰਾ ਨਿਸ਼ਪਾਦਿਤ ਅਰਜ਼ੀ ਫਾਰਮ/ਸਬੰਧਿਤ ਦਸਤਾਵੇਜ਼ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਬੈਂਕ ਦੀਆਂ ਬ੍ਰਾਂਚਾਂ/ਸਹਾਇਕ ਕੰਪਨੀਆਂ/ਸਬੰਧੀਆਂ, ਸੇਵਾ ਪ੍ਰਦਾਤਾਵਾਂ, ਹੋਰ ਬੈਂਕਾਂ/ਵਿੱਤੀ ਸੰਸਥਾਵਾਂ, ਸਰਕਾਰੀ ਜਾਂ ਰੈਗੂਲੇਟਰੀ ਅਧਿਕਾਰਾਂ ਜਾਂ ਤੀਜੀ ਪਿਰਾਂ ਨੂੰ ਕੇਵਾਈਸੀ ਜਾਣਕਾਰੀ ਦੀ ਤਸਦੀਕ, ਜਾਂ ਹੋਰ ਸਬੰਧਿਤ ਉਦੇਸ਼ਾਂ ਲਈ ਪ੍ਰਗਟ ਕਰੇ, ਜਿਸਨੂੰ ਬੈਂਕ ਨੂੰ ਉਚਿਤ ਸਮਝੇ। ਮੈਂ/ਅਸੀਂ ਇਸ ਦੁਆਰਾ ਗੋਪਨੀਅਤਾ ਅਤੇ ਅਨੁਬੰਧ ਦੀ ਗੋਪਨੀਅਤਾ ਦੇ ਵਿਸ਼ੇਸ਼ ਅਧਿਕਾਰ ਦਾ ਸਪੱਸ਼ਟ ਤੌਰ 'ਤੇ ਤਿਆਗ ਕਰਦੇ ਹਾਂ ਖਾਤਾ-ਆਧਾਰਿਤ ਸਬੰਧਾਂ ਦੀ ਸਥਾਪਨਾ ਦੇ ਸਮੇਂ ਅਤੇ ਉਸ ਤੋਂ ਬਾਅਦ, ਲੋੜ ਅਨੁਸਾਰ ਮੇਰੇ/ਸਾਡੇ ਦੁਆਰਾ ਪੇਸ਼ ਕੀਤੇ ਕੇਵਾਈਸੀ ਦਸਤਾਵੇਜ਼ਾਂ/ਸੂਚਨਾ ਵਿੱਚ ਕਿਸੇ ਵੀ ਅਪਡੇਟ ਦੇ ਮਾਮਲੇ ਵਿੱਚ; ਮੈਂ/ਅਸੀਂ ਅਜਿਹੇ ਦਸਤਾਵੇਜ਼ਾਂ ਦੇ ਅਪਡੇਟ ਦੇ ਤੀਹ (30) ਦਿਨਾਂ ਦੇ ਅੰਦਰ ਬੈਂਕ ਨੂੰ ਅਜਿਹੇ ਦਸਤਾਵੇਜ਼ ਜਮ੍ਹਾਂ ਕਰਵਾਂਗੇ।

ਮੈਂ/ਅਸੀਂ ਸੀਕੇਵਾਈਸੀ ਰਜਿਸਟਰੀ 'ਤੇ ਲੋੜਦੀ ਜਾਣਕਾਰੀ ਅਪਲੋਡ ਕਰਨ ਲਈ ਸਹਿਮਤੀ ਦਿੰਦੇ ਹਾਂ। ਮੈਂ ਇਸ ਦੁਆਰਾ ਆਪਣੀ ਪਛਾਣ ਅਤੇ ਪਤੇ ਦੀ ਤਸਦੀਕ ਦੇ ਉਦੇਸ਼ ਨਾਲ ਸੀਕੇਵਾਈਸੀ ਰਜਿਸਟਰੀ ਤੋਂ ਆਪਣੇ ਰਿਕਾਰਡ ਡਾਊਨਲੋਡ ਕਰਨ ਅਤੇ ਸਟੋਰ ਕਰਨ ਲਈ ਆਪਣੀ ਸਹਿਮਤੀ ਦਿੰਦਾ/ਦੀ ਹਾਂ। ਮੈਂ ਸਮਝਦਾ/ਦੀ ਹਾਂ ਕਿ ਮੇਰੇ ਕੇਵਾਈਸੀ ਰਿਕਾਰਡ ਵਿੱਚ ਮੇਰੇ ਕੇਵਾਈਸੀ ਰਿਕਾਰਡ / ਨਿੱਜੀ ਜਾਣਕਾਰੀ ਜਿਵੇਂ ਕਿ ਮੇਰਾ ਨਾਮ, ਪਤਾ, ਜਨਮ ਮਿਤੀ, ਪੈਨ ਨੰਬਰ ਆਦਿ ਸ਼ਾਮਲ ਹਨ।

a. ਆਰਬੀਐਲ ਬੈਂਕ, ਸਮੇਂ-ਸਮੇਂ 'ਤੇ ਅਰਜ਼ੀ ਫਾਰਮ ਵਿੱਚ ਤੁਹਾਡੇ ਨਿੱਜੀ ਵੇਰਵਿਆਂ ਦੀ ਵਰਤੋਂ ਤੁਹਾਨੂੰ ਮਾਰਕੀਟਿੰਗ ਜਾਣਕਾਰੀ ਭੇਜਣ/ਤੁਹਾਡੇ ਨਾਲ ਸੰਪਰਕ ਕਰਕੇ ਆਰਬੀਐਲ ਬੈਂਕ ਦੁਆਰਾ ਆਪਣੇ ਵੱਲੋਂ ਅਤੇ ਸਹਿਯੋਗ ਨਾਲ ਜਾਂ ਭਾਗੀਦਾਰਾਂ/ਤੀਜੇ ਪੱਖਾਂ ਦੇ ਨਾਲ ਗਠਜੋੜ ਦੇ ਜ਼ਰੀਏ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ, ਸੇਵਾਵਾਂ ਜਾਂ ਪ੍ਰਚਾਰ ਸੰਬੰਧੀ ਪੇਸ਼ਕਸ਼ਾਂ ਬਾਰੇ ਜਾਣਕਾਰੀ ਦੇਣ ਲਈ ਕਰਨਾ ਚਾਹੁੰਦਾ ਹੈ। ਹੇਠਾਂ ਦਿੱਤੀਆਂ ਪ੍ਰਾਥਮਿਕਤਾਵਾਂ ਦੇ ਕੇ ਤੁਸੀਂ ਆਰਬੀਐਲ ਬੈਂਕ ਨੂੰ ਐਸਐਮਐਸ ਫੋਨ ਕਾਲ ਅਤੇ ਈਮੇਲ ਦੇ ਜ਼ਰੀਏ ਤੁਹਾਡੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੰਦੇ ਹਾਂ ਜਾਂ ਨਹੀਂ ਦਿੰਦੇ ਹੋ:

☐ ਹਾਂ ਬੈਂਕ ਮੇਰੇ ਨਾਲ ਸੰਪਰਕ ਕਰ ਸਕਦਾ ਹੈ ☐ ਨਹੀਂ ਬੈਂਕ ਮੇਰੇ ਨਾਲ ਸੰਪਰਕ ਨਹੀਂ ਕਰ ਸਕਦਾ।

b. ਮੈਂ/ਅਸੀਂ ਬੈਂਕ ਨੂੰ ਅਧਿਕਾਰਿਤ ਕਰਦੇ ਹਾਂ ਕਿ ਉਹ ਬਿਨਾਂ ਕਿਸੇ ਹੋਰ ਵਿਸ਼ੇਸ਼ ਸਹਿਮਤੀ ਜਾਂ ਅਧਿਕਾਰ ਦੇ, ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਸਬੰਧਿਤ ਜਾਣਕਾਰੀ/ਡੇਟਾ ਨੂੰ ਆਰਬੀਐਲ ਬੈਂਕ ਦੀਆਂ ਸਮੂਹ ਕੰਪਨੀਆਂ/ਸਹਿਯੋਗੀਆਂ/ਸੇਵਾ ਪ੍ਰਦਾਤਾਵਾਂ/ਸਹਾਇਕ ਕੰਪਨੀਆਂ/ਸਹਿਯੋਗੀਆਂ/ਸੰਯੁਕਤ ਉਦਮਾਂ/ਕਿਸੇ ਵੀ ਵਿਅਕਤੀ ਦੇ ਨਾਲ ਸਾਂਝਾ ਕਰਨ, ਪ੍ਰਗਟ ਕਰਨ, ਵਟਾਂਦਰਾ ਕਰਨ ਜਾਂ ਕਿਸੇ ਵੀ ਤਰੀਕੇ ਨਾਲ ਵਰਤੋਂ ਕਰੇ, ਜਿਸਦੇ ਨਾਲ ਬੈਂਕ ਨੇ ਬੈਂਕ ਦੁਆਰਾ ਪੇਸ਼ ਕੀਤੇ ਗਏ ਕਿਸੇ ਵੀ ਉਤਪਾਦ/ਸੇਵਾਵਾਂ ਦੇ ਮਾਰਕੀਟਿੰਗ/ਪੇਸ਼ਕਸ਼/ਵਿਕਰੀ ਦੇ ਉਦੇਸ਼ ਤੋਂ 'ਸੇਵਾਵਾਂ/ਉਤਪਾਦਾਂ' ਦੇ ਪ੍ਰਬੰਧ ਲਈ ਵਿਵਸਥਾ ਕੀਤੀ ਹੈ/ਕਰਨ ਦਾ ਪ੍ਰਸਤਾਵ ਹੈ।

☐ ਹਾਂ ☐ ਨਹੀਂ, ਮੈਂ ਆਪਣੀ ਜਾਣਕਾਰੀ/ਡੇਟਾ ਨੂੰ ਸਾਂਝਾ ਕਰਨ, ਪ੍ਰਗਟ ਕਰਨ, ਵਟਾਂਦਰਾ ਕਰਨ ਜਾਂ ਵਰਤਣ ਲਈ ਸਹਿਮਤੀ ਨਹੀਂ ਦਿੰਦਾ/ਦੀ ਹਾਂ।

☐ ਅਧਿਕਾਰਤ ਹਸਤਾਖਰਕਰਤਾਵਾਂ/ਲਾਭਕਾਰੀ ਮਾਲਕ/ਪੀਓ ਦੇ ਕੇਵਾਈਸੀ ਵਿੱਚ ਕੋਈ ਬਦਲਾਅ ਨਹੀਂ ਹੈ।

☐ ਇਕਾਈ ਦੀ ਕੇਵਾਈਸੀ ਜਾਣਕਾਰੀ ਦੀ ਮੌਜੂਦਾ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੈ।

'ਵਿਦੇਸ਼ੀ ਯੋਗਦਾਨ (ਨਿਯਮ) ਐਕਟ, 2010 ਅਤੇ ਵਿਦੇਸ਼ੀ ਯੋਗਦਾਨ (ਨਿਯਮ) ਨਿਯਮ, 2011' ਦੇ ਤਹਿਤ ਘੋਸ਼ਣਾ

☐ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਨਿਯਮਤ ਸੰਚਾਲਨ ਦੇ ਹਿੱਸੇ ਵਜੋਂ, ਮੈਨੂੰ/ਸਾਨੂੰ ਵਿਦੇਸ਼ੀ ਯੋਗਦਾਨ ਤੋਂ ਕੋਈ ਵਿਦੇਸ਼ੀ ਯੋਗਦਾਨ ਨਹੀਂ ਮਿਲਦਾ ਹੈ ਅਤੇ ਜੇਕਰ ਭਵਿੱਖ ਵਿੱਚ ਅਸੀਂ ਇਹ ਪ੍ਰਾਪਤ ਕਰਾਂਗੇ ਤਾਂ ਅਸੀਂ ਬੈਂਕ ਨੂੰ ਪਹਿਲਾਂ ਹੀ ਲੋੜਦੀ ਸੂਚਨਾ ਦੇ ਕੇ ਸੂਚਿਤ ਕਰਾਂਗੇ ਜਾਂ

☐ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਨਿਯਮਤ ਸੰਚਾਲਨ ਦੇ ਹਿੱਸੇ ਵਜੋਂ, ਸਾਨੂੰ ਵਿਦੇਸ਼ੀ ਯੋਗਦਾਨ ਤੋਂ ਵਿਦੇਸ਼ੀ ਯੋਗਦਾਨ ਮਿਲਦਾ ਹੈ। ਵਿਦੇਸ਼ੀ ਯੋਗਦਾਨਾਂ ਨੂੰ _____ ਬੈਂਕ ਵਿੱਚ ਐਫਸੀਆਰਏ ਖਾਤੇ ਵਿੱਚ ਜਮ੍ਹਾਂ ਕਰਨ ਲਈ ਗ੍ਰਹਿ ਮੰਤਰਾਲੇ (ਐਮਐਚਏ) ਤੋਂ ਵੱਖਰੀ ਮਨਜ਼ੂਰੀ ਮੰਗੀ ਗਈ ਹੈ ਜੋ ਖਾਸ ਤੌਰ 'ਤੇ ਅਜਿਹੇ ਐਫਸੀਆਰਏ ਕ੍ਰੈਡਿਟ ਲਈ ਖੋਲ੍ਹਿਆ ਗਿਆ ਹੈ ਅਤੇ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਆਰਬੀਐਲ ਬੈਂਕ ਦੇ ਖਾਤੇ ਵਿੱਚ,

1. 'ਹੋਰ ਐਫਸੀਆਰਏ ਖਾਤਾ' ਖੋਲ੍ਹਣ ਲਈ, ਅਸੀਂ ਐਸਬੀਆਈ ਨਵੀਂ ਦਿੱਲੀ ਦੀ ਮੁੱਖ ਬ੍ਰਾਂਚ ਵਿੱਚ ਕਾਇਮ ਆਪਣੇ 'ਐਫਸੀਆਰਏ ਖਾਤੇ' ਲਈ ਗ੍ਰਹਿ ਮੰਤਰਾਲੇ (ਐਮਐਚਏ) ਦੀ ਮਨਜ਼ੂਰੀ ਸਥਾਪਿਤ ਕਰਾਂਗੇ ਅਤੇ 'ਐਫਸੀਆਰਏ ਉਪਯੋਗਤਾ ਖਾਤਾ' ਖੋਲ੍ਹਣ ਲਈ ਅਸੀਂ ਐਸਬੀਆਈ ਨਵੀਂ ਦਿੱਲੀ ਦੀ ਮੁੱਖ ਬ੍ਰਾਂਚ ਵਿੱਚ ਰੱਖੇ ਗਏ 'ਐਫਸੀਆਰਏ ਖਾਤੇ' ਅਤੇ 'ਹੋਰ ਐਫਸੀਆਰਏ ਖਾਤਾ' ਦੇ ਲਈ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਸਥਾਪਿਤ ਕਰਾਂਗੇ, ਜੋ ਖਾਤਾ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ, 2010 ਅਤੇ ਉਸਦੇ ਤਹਿਤ ਬਣਾਏ ਗਏ ਕਿਸੇ ਵੀ ਦਿਸ਼ਾ-ਨਿਰਦੇਸ਼, ਨਿਯਮ ਅਤੇ ਰੈਗੂਲੇਸ਼ਨ ਦੇ ਪਾਲਣ ਵਿੱਚ ਖੋਲ੍ਹਿਆ ਗਿਆ ਹੈ।

2. ਅਸੀਂ ਪ੍ਰਮਾਣਿਤ ਕਰਦੇ ਹਾਂ ਕਿ ਇਹ ਸਿਰਫ 'ਹੋਰ ਐਫਸੀਆਰਏ ਖਾਤਾ' ਹੈ ਜਿਸਨੂੰ ਖੋਲ੍ਹਿਆ ਜਾ ਰਿਹਾ ਹੈ ਅਤੇ ਸਾਡੇ ਕੋਲ ਕੋਈ ਹੋਰ 'ਹੋਰ ਐਫਸੀਆਰਏ ਖਾਤਾ' ਨਹੀਂ ਹੈ।

3. ਆਰਬੀਐਲ ਬੈਂਕ ਵਿੱਚ ਖੋਲ੍ਹੇ ਗਏ 'ਹੋਰ ਐਫਸੀਆਰਏ ਖਾਤੇ' ਵਿੱਚ ਕੋਈ ਵੀ ਧਨ ਪ੍ਰੇਸ਼ਣ/ਵਿਦੇਸ਼ੀ ਯੋਗਦਾਨ ਜਮ੍ਹਾਂ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਜਮ੍ਹਾਂ ਐਸਬੀਆਈ ਨਵੀਂ ਦਿੱਲੀ ਦੀ ਮੁੱਖ ਬ੍ਰਾਂਚ ਵਿੱਚ ਕਾਇਮ 'ਐਫਸੀਆਰਏ ਖਾਤੇ' ਤੋਂ ਆਉਣਗੇ। ਆਰਬੀਐਲ ਬੈਂਕ ਵਿੱਚ ਖੋਲ੍ਹੇ ਗਏ 'ਐਫਸੀਆਰਏ ਉਪਯੋਗਤਾ ਖਾਤੇ' ਦੇ ਮਾਮਲੇ ਵਿੱਚ, ਸਾਰੇ ਜਮ੍ਹਾਂ ਜਾਂ ਤਾਂ ਐਸਬੀਆਈ ਨਵੀਂ ਦਿੱਲੀ ਦੀ ਮੁੱਖ ਬ੍ਰਾਂਚ ਵਿੱਚ ਕਾਇਮ 'ਐਫਸੀਆਰਏ ਖਾਤੇ' ਜਾਂ 'ਹੋਰ ਐਫਸੀਆਰਏ ਖਾਤੇ' ਤੋਂ ਹੋਣਗੇ।

16. ਅਧਿਕਾਰਤ ਹਸਤਾਖਰਕਰਤਾ/ਵਾਂ ਦੇ ਹਸਤਾਖਰ

(ਕਿਰਪਾ ਕਰਕੇ ਇਸ ਫਾਰਮ 'ਤੇ ਹਸਤਾਖਰ ਨਾ ਕਰੋ ਜੇਕਰ ਇਹ ਖਾਲੀ ਹੈ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਸਾਰੇ ਸੰਬੰਧਿਤ ਭਾਗ ਅਤੇ ਕਾਲਮ ਤੁਹਾਡੀ ਸੰਤੁਸ਼ਟੀ ਦੇ ਅਨੁਸਾਰ ਪੂਰੀ ਤਰ੍ਹਾਂ ਭਰੇ ਹੋਏ ਹੋਣ ਅਤੇ ਉਸ ਤੋਂ ਬਾਅਦ ਹੀ ਫਾਰਮ 'ਤੇ ਹਸਤਾਖਰ ਕਰੋ)

ਅਧਿਕਾਰਤ ਹਸਤਾਖਰਕਰਤਾ 1

ਅਧਿਕਾਰਤ ਹਸਤਾਖਰਕਰਤਾ 2

Signature of Authorised Signatory with stamp

Signature of Authorised Signatory with stamp

ਨਾਮ ਮਿਤੀ

ਨਾਮ ਮਿਤੀ

ਅਧਿਕਾਰਤ ਹਸਤਾਖਰਕਰਤਾ 3

ਅਧਿਕਾਰਤ ਹਸਤਾਖਰਕਰਤਾ 4

Signature of Authorised Signatory with stamp

Signature of Authorised Signatory with stamp

ਨਾਮ ਮਿਤੀ

ਨਾਮ ਮਿਤੀ

17. ਲਾਭਕਾਰੀ ਮਾਲਕੀ ਘੋਸ਼ਣਾ

ਮਿਤੀ:

ਸੇਵਾ ਵਿਖੇ
ਬ੍ਰਾਂਚ ਮੈਨੇਜਰ,
 ਬ੍ਰਾਂਚ
ਆਰਬੀਐਲ ਬੈਂਕ ਲਿਮਿਟਿਡ
ਵਿਸ਼ਾ: ਆਰਬੀਐਲ ਬੈਂਕ ਲਿਮਿਟਿਡ ਦੀ ਬ੍ਰਾਂਚ ਵਿੱਚ ਖਾਤਾ ਖੋਲ੍ਹਣਾ
ਪਿਆਰੇ ਸ਼੍ਰੀਮਾਨ ਜੀ,
ਮੈਂ/ਅਸੀਂ ਇਸ ਗੱਲ ਦੀ ਪੁਸ਼ਟੀ ਅਤੇ ਘੋਸ਼ਣਾ ਕਰਦੇ ਹਾਂ ਕਿ ਉਪਰੋਕਤ ਮਿਤੀ ਨੂੰ: (*ਕਿਰਪਾ ਕਰਕੇ ਸਹੀ ਬਾਕਸ 'ਤੇ ਨਿਸ਼ਾਨ ਲਗਾਓ)

☐ ਹੇਠਾਂ ਦਿੱਤਾ/ਤੇ ਕੁਦਰਤੀ ਵਿਅਕਤੀ (ਹੇਠਾਂ ਦਿੱਤੀ ਸਾਰਣੀ ਵਿੱਚ ਸੂਚੀਬੱਧ) ਨਿਯੰਤਰਣ ਰੱਖਦਾ ਹੈ/ਰੱਖਦੇ ਹਨ ਜਾਂ ਅੰਤ ਵਿੱਚ ਨਿਯੰਤਰਿਤ ਮਾਲਕੀ ਹਿੱਤ ਰੱਖਦਾ ਹੈ/ਰੱਖਦੇ ਹਨ ਅਰਥਾਤ 10% ਤੋਂ ਵੱਧ ਦਾ ਮਾਲਕੀ/ਹੱਕ (ਕੰਪਨੀ/ਸਾਂਝੇਦਾਰੀ ਫਰਮ, ਐਲਐਲਪੀ), ਸ਼ੇਅਰਾਂ/ਪੂੰਜੀ/ਲਾਭ/ਸੰਪੱਤੀ ਦਾ 15% (ਅਸੰਗਠਿਤ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ) ਜਾਂ ਵੋਟਿੰਗ ਦੇ ਅਧਿਕਾਰ, ਸਮਝੌਤੇ, ਵਿਵਸਥਾ ਆਦਿ ਦੇ ਜ਼ਰੀਏ ਨਿਯੰਤਰਣ ਰੱਖਦਾ। ਜਾਂ

☐ ਕੋਈ ਵੀ ਕੁਦਰਤੀ ਵਿਅਕਤੀ ਨਹੀਂ ਹੈ ਜੋ ਉਪਰ ਦਿੱਤੇ ਅਨੁਸਾਰ ਨਿਯੰਤਰਣ ਰੱਖਦਾ/ਦੇ ਹੋਣ ਜਾਂ ਅੰਤ ਵਿੱਚ ਨਿਯੰਤਰਣ ਮਾਲਕੀ ਹਿੱਤ ਰੱਖਦਾ/ਦੇ ਹੋਣ, ਇਸ ਲਈ ਸਾਰੇ ਸਾਂਝੇਦਾਰਾਂ (ਸਾਂਝੇਦਾਰੀ ਲਈ)/ਸੀਨੀਅਰ ਪ੍ਰਬੰਧ ਅਧਿਕਾਰੀ (ਅਸੰਗਠਿਤ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ) ਦਾ ਵੇਰਵਾ ਜੋ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਕੁਦਰਤੀ ਵਿਅਕਤੀ ਹੈ/ਹਨ। ਜਾਂ

☐ ਹੇਠਾਂ ਦਿੱਤੇ ਕੁਦਰਤੀ ਵਿਅਕਤੀ (ਹੇਠਾਂ ਦਿੱਤੀ ਸਾਰਣੀ ਵਿੱਚ ਸੂਚੀਬੱਧ) ਵਿੱਚ ਟਰੱਸਟ ਦੇ ਲੇਖਕ, ਟਰੱਸਟੀ, ਟਰੱਸਟ ਵਿੱਚ 10 ਪ੍ਰਤੀਸ਼ਤ ਜਾਂ ਉਸ ਤੋਂ ਵੱਧ ਹਿੱਤ ਵਾਲੇ ਲਾਭਪਾਤਰੀ ਅਤੇ ਨਿਯੰਤਰਣ ਜਾਂ ਮਾਲਕੀ ਦੀ ਲੜੀ ਦੁਆਰਾ ਟਰੱਸਟ ਉੱਤੇ ਅੰਤਮ ਪ੍ਰਭਾਵੀ ਨਿਯੰਤਰਣ ਵਾਲੇ ਵਿਅਕਤੀ ਸ਼ਾਮਲ ਹੁੰਦੇ ਹਨ। (*ਜੇ ਤੁਸੀਂ ਉਪਰੋਕਤ ਵਿੱਚੋਂ ਕਿਸੇ 'ਤੇ ਨਿਸ਼ਾਨ ਲਗਾਇਆ ਹੈ, ਤਾਂ ਕਿਰਪਾ ਕਰਕੇ ਘੋਸ਼ਣਾ ਪੱਤਰ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਹੇਠਾਂ ਦਿੱਤੀ ਸਾਰਣੀ ਨੂੰ ਪੂਰਾ ਕਰੋ)

ਕ੍ਰਮ ਸੰਖਿਆ#

ਲਾਭਕਾਰੀ ਮਾਲਕ/ਕਾਂ(ਬੀਓ) ਦਾ/ਦੇ ਨਾਮ* (ਬੀਓ)

ਜਨਮ ਤਾਰੀਖ (ਮਿਤੀ/ਮਹੀਨਾ/ਸਾਲ)

ਬੀਓ ਦਾ ਅਹੁਦਾ (ਅਰਥਾਤ ਬੀਓ/ਟਰੱਸਟੀ/ਸ਼ੇਅਰਦਾਰ/ਡਾਇਰੈਕਟਰ/ਪਾਰਟਨਰ/ਸੀਨੀਅਰ ਪਰਸਨ ਆਦਿ)

ਬੀਓ ਪਰਿਭਾਸ਼ਾ ਦੇ ਅਨੁਸਾਰ ਚੋਲਡਿੰਗ ਦਾ %

1.

2.

3.

4.

Signature with Company stamp

ਗਾਹਕ ਦਾ ਨਾਮ:

ਲਾਭਕਾਰੀ ਮਾਲਕਾਂ ਬਾਰੇ ਵਿਆਖਿਆਤਮਕ ਨੋਟ*:

ਉ) ਗੈਰ-ਸੂਚੀਬੱਧ ਕੰਪਨੀ: ਲਾਭਕਾਰੀ ਮਾਲਕ ਉਹ ਕੁਦਰਤੀ ਵਿਅਕਤੀ ਹੁੰਦਾ ਹੈ/ਹੁੰਦੇ ਹਨ, ਜੋ, ਭਾਵੇਂ ਇਕੱਲੇ ਜਾਂ ਇਕੱਠੇ ਕੰਮ ਮਿਲ ਕੇ ਜਾਂ ਇੱਕ ਜਾਂ ਇੱਕ ਤੋਂ ਵੱਧ ਨਿਆਂਇਕ ਵਿਅਕਤੀ ਦੇ ਜ਼ਰੀਏ ਮਾਲਕੀ ਹਿੱਤ ਰੱਖਦਾ ਹੈ/ ਰੱਖਦੇ ਹਨ। ਇਸ ਉਪਖੰਡ ਦੇ ਉਦੇਸ਼ ਲਈ-ਮਾਲਕੀ ਹਿੱਤ ਨੂੰ ਨਿਯੰਤਰਿਤ ਕਰਨਾ ਦਾ ਅਰਥ ਹੈ ਕੰਪਨੀ ਦੇ ਸ਼ੇਅਰਾਂ ਜਾਂ ਪੂੰਜੀ ਜਾਂ ਮੁਨਾਫ਼ੇ ਦੇ 10% ਤੋਂ ਵੱਧ ਪ੍ਰਤੀਸ਼ਤ ਦੀ ਮਾਲਕੀ ਜਾਂ ਹੱਕ। ਨਿਯੰਤਰਣ ਵਿੱਚ ਨਿਰਦੇਸ਼ਕਾਂ ਦੇ ਬਹੁਮਤ ਨੂੰ ਨਿਯੁਕਤ ਕਰਨ ਜਾਂ ਉਹਨਾਂ ਦੇ ਸ਼ੇਅਰਧਾਰਤਾ ਜਾਂ ਪ੍ਰਬੰਧਨ ਅਧਿਕਾਰਾਂ ਜਾਂ ਸ਼ੇਅਰਧਾਰਕਾਂ ਦੇ ਸਮਝੌਤੇ ਜਾਂ ਵੋਟਿੰਗ ਦੇ ਸਮਝੌਤੇ ਦੇ ਆਧਾਰ 'ਤੇ ਪ੍ਰਬੰਧਨ ਜਾਂ ਨੀਤੀ ਨਿਰਣਿਆਂ ਨੂੰ ਨਿਯੰਤਰਿਤ ਕਰਨ ਦਾ ਅਧਿਕਾਰ ਸ਼ਾਮਲ ਹੋਵੇਗਾ।

ਅ) ਸਾਂਝੇਦਾਰੀ ਫਰਮ: ਲਾਭਕਾਰੀ ਮਾਲਕ ਕੁਦਰਤੀ ਵਿਅਕਤੀ ਹੁੰਦਾ ਹੈ/ਹੁੰਦੇ ਹਨ, ਜੋ, ਭਾਵੇਂ ਇਕੱਲੇ ਜਾਂ ਇਕੱਠੇ ਕੰਮ ਕਰਦਾ/ਦੇ ਹੈ/ਹਨ, ਜਾਂ ਇੱਕ ਜਾਂ ਇੱਕ ਤੋਂ ਵੱਧ ਨਿਆਂਇਕ ਵਿਅਕਤੀ ਦੁਆਰਾ, ਜਿਸਦਾ/ਜਿਹਨਾਂ ਦਾ ਹਿੱਸੇਦਾਰੀ ਦੇ 10% ਤੋਂ ਵੱਧ ਪੂੰਜੀ ਜਾਂ ਮੁਨਾਫ਼ੇ ਦੀ ਮਾਲਕੀ/ਹੱਕ ਹੁੰਦਾ ਹੈ।

ੲ) ਅਨਿਗਠਿਤ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ: ਲਾਭਕਾਰੀ ਮਾਲਕ ਕੁਦਰਤੀ ਵਿਅਕਤੀ ਹੁੰਦਾ ਹੈ/ ਹੁੰਦੇ ਹਨ, ਜੋ ਭਾਵੇਂ ਇਕੱਲੇ ਜਾਂ ਇਕੱਠੇ ਕੰਮ ਕਰਦਾ/ਦੇ ਹੈ/ਹਨ, ਜਾਂ ਇੱਕ ਜਾਂ ਇੱਕ ਤੋਂ ਵੱਧ ਨਿਆਂਇਕ ਵਿਅਕਤੀ ਦੁਆਰਾ, ਅਜਿਹੇ ਸੰਘ ਜਾਂ ਵਿਅਕਤੀਆਂ ਦੀ ਸੰਸਥਾ ਦੀ ਸੰਪੱਤੀ ਜਾਂ ਪੂੰਜੀ ਜਾਂ ਮੁਨਾਫ਼ੇ ਦੇ 15% ਤੋਂ ਵੱਧ ਦੀ ਮਲਕੀਅਤ ਜਾਂ ਹੱਕ ਰੱਖਦਾ ਹੈ/ਰੱਖਦੇ ਹਨ।

ਸ) ਸੀਨੀਅਰ ਪ੍ਰਬੰਧਨ ਵਿਅਕਤੀ: ਜਿੱਥੇ ਉਪਰੋਕਤ (ੲ) ਜਾਂ (ਬੀ) ਜਾਂ (ਸੀ) ਦੇ ਅਧੀਨ ਕੋਈ ਕੁਦਰਤੀ ਵਿਅਕਤੀ ਦੀ ਪਛਾਣ ਨਹੀਂ ਕੀਤੀ ਗਈ ਹੈ, ਲਾਭਕਾਰੀ ਮਾਲਕ ਸੰਬੰਧਿਤ ਕੁਦਰਤੀ ਵਿਅਕਤੀ ਹੈ ਜੋ ਸੀਨੀਅਰ ਪ੍ਰਬੰਧਨ ਅਧਿਕਾਰੀ ਦਾ ਅਹੁਦਾ ਰੱਖਦਾ ਹੈ।

ਹ) ਟਰੱਸਟ: ਲਾਭਕਾਰੀ ਮਾਲਕ(ਕਾਂ) ਦੀ ਪਛਾਣ ਵਿੱਚ ਟਰੱਸਟ ਦੇ ਲੇਖਕ, ਟਰੱਸਟੀ, ਟਰੱਸਟ ਵਿੱਚ 10% ਜਾਂ ਇਸ ਤੋਂ ਵੱਧ ਦੀ ਹਿੱਸੇਦਾਰੀ ਵਾਲੇ ਲਾਭਪਾਤਰੀਆਂ ਅਤੇ ਨਿਯੰਤਰਣ ਜਾਂ ਮਾਲਕੀ ਦੀ ਲੜੀ ਦੇ ਜ਼ਰੀਏ ਟਰੱਸਟ 'ਤੇ ਅੰਤਿਮ ਪ੍ਰਭਾਵੀ ਨਿਯੰਤਰਣ ਰੱਖਣ ਵਾਲੇ ਕਿਸੇ ਹੋਰ ਕੁਦਰਤੀ ਵਿਅਕਤੀ ਦੀ ਪਛਾਣ ਸ਼ਾਮਲ ਹੋਵੇਗੀ।

ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼ਾਂ (ਓਵੀਡੀ) ਵਿੱਚੋਂ ਇੱਕ ਲਾਭਕਾਰੀ ਮਾਲਕਾਂ (ਕੁਦਰਤੀ ਵਿਅਕਤੀਆਂ) ਦੇ ਲਈ ਆਈਡੀ ਪ੍ਰਮਾਣ ਦੇ ਰੂਪ ਵਿੱਚ ਦਿੱਤਾ ਜਾਣਾ ਚਾਹੀਦਾ ਹੈ।

ਆਧਾਰ

ਡਰਾਇਵਿੰਗ ਲਾਇਸੈਂਸ (ਮਿਆਦ ਨਾ ਪੂਰਿਆ ਹੋਵੇ)

ਪਾਸਪੋਰਟ (ਮਿਆਦ ਨਾ ਪੂਰਿਆ ਹੋਵੇ)

ਵੋਟਰ ਆਈਡੀ ਕਾਰਡ

ਨਰੋਗਾ ਜੱਥੇ ਕਾਰਡ

ਰਾਸ਼ਟਰੀ ਜਨਸੰਖਿਆ ਰਜਿਸਟਰ ਦਾ ਪੱਤਰ

Page 7 of 9

18. *ਕੇਵਲ ਬੈਂਕ ਦੀ ਵਰਤੋਂ ਲਈ

ਗਠਨ

☐ ਸਾਂਝੇਦਾਰੀ

☐ ਐਚਯੂਐਫ

☐ ਸੋਸਾਇਟੀ

☐ ਟਰੱਸਟ

☐ ਪ੍ਰਾਈਵੇਟ ਲਿਮਿਟਡ

☐ ਪਬਲਿਕ ਲਿਮਿਟਡ

☐ ਐਲਐਲਪੀ

☐ ਹੋਰ

*ਕੇਵਾਈਸੀ ਵੇਰਵੇ

*ਦਸਤਾਵੇਜ਼ ਦਾ ਨਾਮ

*ਦਸਤਾਵੇਜ਼ ਆਈਡੀ ਨੰਬਰ

*ਜਾਰੀ ਕਰਨ ਦਾ ਸਥਾਨ

*ਜਾਰੀ ਕਰਨ ਦੀ ਮਿਤੀ

ਸਮਾਪਤੀ ਦੀ ਮਿਤੀ

*ਜਾਰੀ ਕਰਨ ਵਾਲਾ ਅਧਿਕਾਰੀ

*ਪਸੰਦੀਦਾ ਡਾਕ ਪਤੇ ਦਾ ਸਬੂਤ

ਰਜਿਸਟਰਡ ਪਤੇ ਦਾ ਸਬੂਤ

ਕਾਰੋਬਾਰ ਦੇ ਮੁੱਖ ਸਥਾਨ ਦਾ ਸਬੂਤ

*ਕੇਵਾਈਸੀ ਵੇਰਵੇ

*ਦਸਤਾਵੇਜ਼ ਦਾ ਨਾਮ

*ਦਸਤਾਵੇਜ਼ ਆਈਡੀ ਨੰਬਰ

*ਜਾਰੀ ਕਰਨ ਦਾ ਸਥਾਨ

*ਜਾਰੀ ਕਰਨ ਦੀ ਮਿਤੀ

ਸਮਾਪਤੀ ਦੀ ਮਿਤੀ

*ਜਾਰੀ ਕਰਨ ਵਾਲਾ ਅਧਿਕਾਰੀ

*ਪਛਾਣ ਦਾ ਪ੍ਰਮਾਣ 1

*ਪਛਾਣ ਦਾ ਪ੍ਰਮਾਣ 2

*ਸਾਈਟ ਵੈਰੀਫਿਕੇਸ਼ਨ

ਮੈਂ ਪੁਸ਼ਟੀ ਕਰਦਾ/ਕਰਦੀ ਹਾਂ ਕਿ ਮੈਂ ਇਕਾਈ ਦੇ ਪਸੰਦੀਦਾ ਡਾਕ/ਸੰਚਾਰ ਪਤੇ 'ਤੇ ਗਿਆ ਹਾਂ ਅਤੇ ਪੁਸ਼ਟੀ ਕਰਦਾ ਹਾਂ ਕਿ ਮੈਂ ਸ਼੍ਰੀਮਾਨ/ਸ਼੍ਰੀਮਤੀ/ਕੁਮਾਰੀ ਨਾਲ ਮਿਲਿਆ ਹਾਂ। ਮੈਂ ਹੇਠਾਂ ਦਿੱਤੇ ਵੇਰਵਿਆਂ ਦੀ ਪੁਸ਼ਟੀ ਕਰਦਾ/ਕਰਦੀ ਹਾਂ।

☐ ਪਛਾਣ

☐ ਪਤਾ

☐ ਗਾਹਕ ਵਪਾਰਿਕ ਪ੍ਰੋਫਾਇਲ ਦੇ ਅਨੁਸਾਰ

☐ ਫਾਰਮ ਭਰੇ ਅਤੇ ਮੇਰੀ ਮੌਜੂਦਗੀ ਵਿੱਚ ਹਸਤਾਖਰ ਕਰੇ

☐ ਮੂਲ ਦਸਤਾਵੇਜ਼ਾਂ ਦੇ ਨਾਲ ਕਾਪੀਆਂ ਦੀ ਤਸਦੀਕ

☐ ਵਿਥਕਾਰ ਅਤੇ ਲੰਬਕਾਰ ਸਥਿਤੀ

ਮਿਤੀ: ਅਤੇ ਸਮਾਂ: ਸਵੇਰੇ/ਦੁਪਹਿਰ

Signature of Bank Official & bank seal

ਬੈਂਕ ਅਧਿਕਾਰੀ ਦਾ ਨਾਮ:

ਕਰਮਚਾਰੀ ਆਈਡੀ:

ਅਕਸ਼ਾਂਸ਼:

Mandatory

*ਦਸ਼ਾਂਤਰ:

Mandatory

ਸੋਰਸਿੰਗ ਬ੍ਰਾਂਚ ਕੋਡ

ਬੱਚਤ ਖਾਤਾ

3

0

ਅਗੇਤਰ ਪਸੰਦੀਦਾ/ਆਰ-ਕਿੱਟ ਖਾਤਾ ਨੰਬਰ

ਨਿਰਯਾਤ/ਆਯਾਤ ਸ਼ਾਮਲ ☐ ਹਾਂ ☐ ਨਹੀਂ

ਪ੍ਰੋਸੈ ਕੋਡ 1

ਪ੍ਰੋਸੈ ਕੋਡ 2

*ਪ੍ਰਾਇਮਰੀ ਰਿਲੇਸ਼ਨਸ਼ਿਪ ਮੈਨੇਜਰ ਆਈਡੀ

ਸੈਕੰਡਰੀ ਰਿਲੇਸ਼ਨਸ਼ਿਪ ਮੈਨੇਜਰ ਆਈਡੀ

ਪੀਈਪੀ ☐ ਸੀਆਰਪੀਈਪੀ ☐

*ਬੀਐਸਆਰ ਸੰਗਠਨ ਦੀ ਕਿਸਮ

*ਫੰਡਸ ਪਾਰਕਡ ਬ੍ਰਾਂਚ ਕੋਡ

*ਮੁੱਲ ਦੀ ਮਿਤੀ

*ਯੂਆਰਐਨ ਨੰਬਰ

*ਸਾਲਾਨਾ ਲੈਣ-ਦੇਣ ਦੀ ਸੰਭਾਵਿਤ ਸੰਖਿਆ

1

<250

2

250 - 500

3

500 - 1000

4

1000 - 2500

5

>2500

ਚਾਲੂ ਖਾਤਾ

4

0

ਅਗੇਤਰ ਪਸੰਦੀਦਾ/ਆਰ-ਕਿੱਟ ਖਾਤਾ ਨੰਬਰ

*ਜ਼ੋਖਮ ਵਰਗੀਕਰਨ ਆਰਆਰਟੀ ਚੈਕਲਿਸਟ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ ☐ ਐੱਲ ☐ ਐੱਮ ☐ ਐੱਚ

*ਐਸੀ ਕੋਡ ਸੋਰਸਿੰਗ ਕੋਡ

*ਐਲਜੀ ਕੋਡ ਲੀਡ ਜੇਨਰੇਟਰ

ਪੋਰਟਫੋਲੀਓ ਆਈਡੀ

19. ਸਵੀਕ੍ਰਿਤੀ

ਇਸ ਲਈ ਅਰਜ਼ੀ ਪ੍ਰਾਪਤ ਕੀਤੀ

☐ ਬੱਚਤ ਖਾਤਾ

☐ ਚਾਲੂ ਖਾਤਾ

☐ ਫਿਕਸਡ ਡਿਪੋਜ਼ਿਟ

ਰੈਫਰੈਂਸ ਨੰ.

ਸ਼ੁਰੂਆਤੀ ਭੁਗਤਾਨ ਵੇਰਵੇ

ਸ਼ੁਰੂਆਤੀ ਰਕਮ ਰੁ.₹

ਸ਼ਬਦਾਂ ਵਿੱਚ

☐ ਨਕਦ ₹

☐ ਚੈੱਕ ਨੰ. ਮਿਤੀ ਕਢਵਾਇਆ ਗਿਆ ਬੈਂਕ ਬ੍ਰਾਂਚ

☐ ਮੇਰੇ ਆਰਬੀਐਲ ਬੈਂਕ ਖਾਤੇ ਨੂੰ ਡੇਬਿਟ ਕੀਤਾ ਗਿਆ ਬ੍ਰਾਂਚ ਕੋਡ ਨੋਟ: ਡੀਡੀ/ਪੀਓ/ਚੈਕ ਕਲੀਅਰੈਂਸ ਨਾਲ ਸਬੰਧਿਤ ਹੈ ਰਕਮ (ਕੇਵਲ ਐਫਡੀ ਲਈ) ਮਿਆਦ ਵਿਆਜ ਦਰ % ਸਲਾਨਾ

ਬੈਂਕ ਅਧਿਕਾਰੀ ਦਾ ਨਾਮ (ਜਾਂਚਕਰਤਾ)

ਕਿਸੇ ਵੀ ਸੰਚਾਰ ਲਈ ਕਿਰਪਾ ਕਰਕੇ ਆਪਣਾ ਰੈਫਰੈਂਸ ਨੰਬਰ ਦਿਓ

Signature of Bank Official & Bank Seal

ਕਰਮਚਾਰੀ ਆਈਡੀ

ਮਿਤੀ

ਫੋਨ ਬੈਂਕਿੰਗ ਦੀ ਸਮਰਪਿਤ ਟੀਮ ਅਧਿਕਾਰੀ ਉਪਲਬਧ 24x7 - ਸਾਨੂੰ ਕਾਲ ਕਰੋ: +91 22 6115 6300

ਸਾਨੂੰ ਈਮੇਲ ਕਰੋ: ਰਿਹਾਇਸ਼ੀ/ਗੈਰ ਵਿਅਕਤੀਗਤ ਗਾਹਕਾਂ ਲਈ: customercare@rblbank.com ਗੈਰ-ਰਿਹਾਇਸ਼ੀ ਗਾਹਕਾਂ ਲਈ: nribanking@rblbank.com

ਵੈਬਸਾਈਟ: www.rblbank.com

ਐਸਐਮਐਸ ਬੈਂਕਿੰਗ: ਸਾਰੇ ਐਸਐਮਐਸ ਬੈਂਕਿੰਗ ਪੁੱਛਤਾਛਾਂ ਲਈ HELP ਲਿਖੋ ਅਤੇ 9223366333 'ਤੇ ਭੇਜੋ

ਬਿਜ਼ਬੈਂਕ ਆਰਬੀਐਲ ਬਿਜ਼ਬੈਂਕ ਦੇ ਨਵੀਨਤਮ ਸੰਸਕਰਣ ਨੂੰ ਡਾਊਨਲੋਡ ਕਰਨ ਲਈ ਇੱਥੇ ਸਕੇਨ ਕਰੋ - ਸੋਧਾਇਲ ਬੈਂਕਿੰਗ ਐਪ

ਇੰਟਰਨੈਟ ਬੈਂਕਿੰਗ ਵਿੱਚ ਲੌਗਿਨ ਕਰੋ: www.rblbank.com ਅਤੇ ਆਪਣੇ ਖਾਤੇ ਤੱਕ ਆਸਾਨ ਪਹੁੰਚ ਦਾ ਆਨੰਦ ਮਾਣੋ

ਡੇਬਿਟ ਕਾਰਡ: ਆਪਣੇ ਵਰਗ ਵਿੱਚ ਬਿਹਤਰੀਨ ਵਿਸ਼ੇਸ਼ਤਾਵਾਂ ਅਤੇ ਲਾਭਾਂ ਵਿੱਚੋਂ ਉਹ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੋਵੇ

Page 8 of 9

18. *ਕੇਵਲ ਬੈਂਕ ਦੀ ਵਰਤੋਂ ਲਈ (ਜਾਰੀ..)

*ਸੰਭਾਵਿਤ ਲੈਣ-ਦੇਣ ਦੀ ਰਕਮ - (ਵਿੱਚ)

*ਨਕਦ ਜਮ੍ਹਾਂ - ਸਲਾਨਾ (ਵਿੱਚ) ₹

*ਨਕਦੀ ਨਿਕਾਸੀ - ਸਲਾਨਾ (ਵਿੱਚ) ₹

ਐਫਸੀਵਾਈ ਇਨਵਾਰਡ - ਸਲਾਨਾ (ਅਮਰੀਕੀ ਡਾਲਰ ਵਿੱਚ)

(Mandatory in case Export/Import involved)

ਐਫਸੀਵਾਈ ਆਊਟਵਾਰਡ - ਸਲਾਨਾ (ਅਮਰੀਕੀ ਡਾਲਰ ਵਿੱਚ)

(Mandatory in case Export/Import involved)

*ਘਰੇਲੂ ਇਨਵਾਰਡ (ਵਿੱਚ) ₹

*ਘਰੇਲੂ ਆਊਟਵਾਰਡ (ਵਿੱਚ) ₹

*ਬਿਜਨਿਸ ਸੈਗਮੈਂਟ

*ਗਾਹਕ ਸੈਗਮੈਂਟ

ਐਮਆਈਐਸ ਕੋਡ.1

ਐਮਆਈਐਸ ਕੋਡ.2

ਐਮਆਈਐਸ ਕੋਡ.3

ਐਮਆਈਐਸ ਕੋਡ.4

ਐਮਆਈਐਸ ਕੋਡ.5

ਐਮਆਈਐਸ ਕੋਡ.6

ਐਮਆਈਐਸ ਕੋਡ.7

*ਆਮਦਨ/ਫੰਡ ਦਾ ਸਰੋਤ

1 ਵਪਾਰਕ ਆਮਦਨ

1 ਨਿਵੇਸ਼ ਆਮਦਨ

1 ਖੇਤੀਬਾੜੀ

1 ਹੋਰ

Scheme Name

Signature of Bank Official

(ਬੈਂਕ ਅਧਿਕਾਰੀ ਦਾ ਨਾਮ) ਦੁਆਰਾ ਜਾਂਚ ਕੀਤੀ ਗਈ:

ਕਰਮਚਾਰੀ ਆਈਡੀ

20. ਸਭ ਤੋਂ ਮਹੱਤਵਪੂਰਨ ਨਿਯਮ ਅਤੇ ਸ਼ਰਤਾਂ

ਚਾਲੂ ਅਤੇ ਬੱਚਤ ਖਾਤਾ

- ਖਾਤਾ ਸਕ੍ਰਿਪਟ ਹੇਠ 'ਤੇ ਗਾਹਕ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਮੁਫਤ ਵਿਅਕਤੀਗਤ ਪਾਸਬੁੱਕ ਅਤੇ/ਜਾਂ ਬੈਂਕਬੁੱਕ ਦੇ ਲਈ ਅਰਜ਼ੀ ਦੇ ਸਕਦੇ ਹਨ। ਗਾਹਕ ਰਜਿਸਟਰਡ ਈਮੇਲ ਆਈਡੀ 'ਤੇ ਮਾਸਿਕ ਈ-ਸਟੇਟਮੈਂਟ ਪ੍ਰਾਪਤ ਕਰਨਗੇ। ਗਾਹਕ ਦੀ ਵਿਸ਼ੇਸ਼ ਬੇਨਤੀ 'ਤੇ ਕਾਗਜ਼ੀ ਸਟੇਟਮੈਂਟ ਪ੍ਰਦਾਨ ਕੀਤੀ ਜਾਵੇਗੀ। ਬੱਚਤ ਖਾਤੇ ਤੋਂ ਨਕਦ ਨਿਕਾਸੀਆਂ (ਲਾਗੂ ਸੀਮਾਵਾਂ ਦੇ ਅਧੀਨ) ਪਾਸਬੁੱਕ ਅਤੇ ਪਛਾਣ ਦਸਤਾਵੇਜ਼ਾਂ ਦੇ ਨਾਲ ਨਿਕਾਸੀ ਪਰਚੀਆਂ ਦੀ ਵਰਤੋਂ ਕਰਕੇ ਲਾਗੂ ਸੀਮਾਵਾਂ ਦੇ ਅਧੀਨ ਇਜਾਜ਼ਤਸ਼ੁਦਾ ਹਨ।
- ਬੈਂਕ ਦੁਆਰਾ ਸਮੇਂ-ਸਮੇਂ 'ਤੇ ਘੋਸ਼ਿਤ ਦਰਾਂ 'ਤੇ ਰੋਜ਼ਾਨਾ ਸਮਾਪਤ ਹੋਣ ਵਾਲੇ ਬਕਾਏ 'ਤੇ ਤਿਆਰੀ ਆਧਾਰ 'ਤੇ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ। ਮੌਜੂਦਾ ਦਰਾਂ ਲਈ, ਕਿਰਪਾ ਕਰਕੇ www.rblbank.com 'ਤੇ ਲਾਗੂ ਅਨੰ ਕਰੋ
- ਸਾਰੇ ਕਾਗਜ਼ੀ ਡਿਲੀਵਰੇਬਲ 'ਪਸੰਦੀਦਾ' ਡਾਕ ਪਤੇ 'ਤੇ ਭੇਜੇ ਜਾਣਗੇ ਅਤੇ ਡਿਜੀਟਲ ਡਿਲੀਵਰੇਬਲ ਮੌਜੂਦਾ ਰਜਿਸਟਰਡ ਈਮੇਲ ਆਈਡੀ ਜਾਂ ਮੋਬਾਇਲ ਨੰਬਰ 'ਤੇ ਭੇਜੇ ਜਾਣਗੇ।
- ਬੈਂਕ ਰਜਿਸਟਰਡ ਭੁਗਤਾਨਕਰਤਾਵਾਂ ਨੂੰ ਭੁਗਤਾਨ ਲਈ ਖਾਤਿਆਂ ਦੇ ਆਟੋ ਡੇਬਿਟ ਲਈ ਸਥਾਈ ਨਿਰਦੇਸ਼ ('ਐਸਆਈ') ਸਹੂਲਤ ਪ੍ਰਦਾਨ ਕਰਦਾ ਹੈ। ਬੈਂਕ ਨੂੰ ਫੰਡਾਂ ਦੀ ਕਮੀ ਦੇ ਕਾਰਨ ਐਸਆਈ ਨਿਸ਼ਪਾਦਿਤ ਕਰਨ ਵਿੱਚ ਅਸਫਲਤਾ ਜਾਂ ਐਸਆਈ ਦੇ ਨਿਸ਼ਪਾਦਨ ਵਿੱਚ ਸ਼ਾਮਲ ਤੀਜੇ ਪੱਖ ਦੁਆਰਾ ਹੋਣ ਵਾਲੀ ਦੇਰੀ ਲਈ ਉਤਰਦਾਈ ਨਹੀਂ ਨਹਿਰਾਇਆ ਜਾਵੇਗਾ।
- ਵੈਬਸਾਈਟ ਅਤੇ ਬੁੱਚਾਂ ਦੇ ਨੋਟਿਸ ਬੋਰਡ 'ਤੇ ਦਰਸਾਏ ਗਏ ਚਾਰਜਿਸ਼ ਦੀ ਅਨੁਸੂਚੀ ਵਿੱਚ ਦਰਸਾਈਆਂ ਦਰਾਂ 'ਤੇ ਹੇਠਾਂ ਦਿੱਤੀਆਂ ਸੇਵਾਵਾਂ ਲਈ ਬੈਂਕ ਚਾਰਜਿਸ਼ ਲਾਗੂ ਹੁੰਦੇ ਹਨ।
- 0 ਨਕਦ ਜਮ੍ਹਾਂ ਅਤੇ ਨਿਕਾਸੀਆਂ, ਖਾਤਿਆਂ ਦੀ ਸ਼੍ਰੇਣੀ, ਐਸਐਮਐਸ ਅਲਰਟ, ਧਨ ਪ੍ਰੇਸ਼ਣ, ਖਾਤੇ ਦੀ ਸਮਾਪਤੀ ਦੇ ਚਾਰਜਿਸ਼ ਆਦਿ ਦੇ ਅਧਾਰ 'ਤੇ ਨਿਰਧਾਰਤ ਘੱਟੋ-ਘੱਟ ਬਕਾਏ ਦਾ ਗੈਰ-ਰੱਖ-ਰੱਖਾਅ।
- ਡੇਬਿਟ ਕਾਰਡ 'ਅਕਿਰਿਆਸ਼ੀਲ' ਸਥਿਤੀ ਵਿੱਚ ਭੇਜਿਆ ਹੈ/ਹੋਵੇਗਾ। ਕਿਰਿਆਸ਼ੀਲ ਕਰਨ ਲਈ, ਤੁਹਾਨੂੰ ਪਹਿਲਾਂ ਆਪਣਾ ਪਿਨ ਬਣਾਉਣਾ ਪਵੇਗਾ। ਭਾਰਤ ਦੇ ਅੰਦਰ ਏਟੀਐਮ ਅਤੇ ਪੀਓਐਸ ਲੈਣ-ਦੇਣ ਬਾਰੇ ਡਿਫਾਇਨਿਟ ਕਿਰਿਆਸ਼ੀਲ ਹੁੰਦੇ ਹਨ।
- ਡੇਬਿਟ ਕਾਰਡ ਦੇ ਲੈਣ-ਦੇਣ ਦੇ ਅਧਿਕਾਰ/ਸੀਮਾਵਾਂ ਨੂੰ ਹੇਠਾਂ ਦਿੱਤੇ ਵਿਕਲਪਾਂ ਰਾਹੀਂ ਸਕ੍ਰਿਪਟ ਕੀਤਾ/ਅਸਕ੍ਰਿਪਟ ਕੀਤਾ/ਸੋਧਿਆ ਜਾ ਸਕਦਾ ਹੈ - ਇੰਟਰਨੈੱਟ ਬੈਂਕਿੰਗ/ਮੋਬਾਈਲ ਬੈਂਕਿੰਗ/ਆਈਵੀਆਰ/ਬੁੱਚ।
- ਡੇਬਿਟ ਕਾਰਡ ਵੀਜ਼ www.rblbank.com >> ਸੇਵਾ ਚਾਰਜਿਸ਼ ਅਤੇ ਵੀਜ਼ ਦੀ ਅਨੁਸੂਚੀ ਦੇ ਅਨੁਸਾਰ ਲਾਗੂ ਹੋਵੇਗੀ।
- 24 ਮਹੀਨਿਆਂ ਦੀ ਲਗਾਤਾਰ ਮਿਆਦ ਲਈ ਕੋਈ ਗਾਹਕ ਪ੍ਰਚਿਤ ਲੈਣ-ਦੇਣ (ਜਿਵੇਂ ਵਿੱਤੀ, ਗੈਰ-ਵਿੱਤੀ ਜਾਂ ਕੇਵਲ ਈਮੇਲ ਅਪਡੇਸ਼ਨ) ਵਾਲੇ ਖਾਤਿਆਂ ਨੂੰ 'ਡੋਰਮੈਂਟ/ਅਸਕ੍ਰਿਪਟ ਖਾਤਾ' ਵਜੋਂ ਵਰਗੀਕ੍ਰਿਤ ਕੀਤਾ ਜਾਵੇਗਾ। ਜਦੋਂ ਤੱਕ ਗਾਹਕ ਬੁੱਚ ਵਿੱਚ ਨਹੀਂ ਜਾਂਦਾ ਅਤੇ ਖਾਤੇ ਨੂੰ ਸਕ੍ਰਿਪਟ ਕਰਨ ਲਈ ਲੋੜੀਂਦੀ ਦਸਤਾਵੇਜ਼ਾਂ ਨੂੰ ਪੇਸ਼ ਨਹੀਂ ਕਰਦਾ, ਉਦੋਂ ਤੱਕ ਕਿਸੇ ਵੀ ਚੰਗੇ ਨਾਲ ਨਕਦ ਜਮ੍ਹਾਂ ਜਾਂ ਕਢਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
- ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਸਮੇਂ-ਸਮੇਂ 'ਤੇ ਰੈਗੂਲੇਸ਼ਨਾਂ ਦੁਆਰਾ ਨਿਰਧਾਰਿਤ ਰਕਮ ਤੱਕ ਡੀਆਈਸੀਜੀਜੀ ਨਾਲ ਬੀਮਾਫ਼ਿਤ ਹੁੰਦੀ ਹੈ। ਜਮ੍ਹਾਂ ਬੀਮਾ ਦੇ ਵਿਵਰਣ ਲਈ, ਕਿਰਪਾ ਕਰਕੇ www.dicgc.org.in 'ਤੇ ਲਾਗੂ ਅਨੰ ਕਰੋ
- ਬੈਂਕ ਕੋਲ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ 'ਬੈਂਕ ਦੀ ਵੈਬਸਾਈਟ www.rblbank.com 'ਤੇ ਗਾਹਕ ਸੇਵਾਵਾਂ' ਦੇ ਤਹਿਤ ਪ੍ਰਦਰਸ਼ਿਤ ਸ਼ਿਕਾਇਤ ਨਿਵਾਰਣ ਨੀਤੀ ਹੈ। ਆਪਣੀ ਸ਼ਿਕਾਇਤ ਦਰਜ ਕਰਨ ਲਈ, ਕਿਰਪਾ ਕਰਕੇ ਆਪਣੀ ਨਜ਼ਦੀਕੀ ਸ਼ਾਖਾ ਵਿੱਚ ਜਾਓ ਜਾਂ ਬੈਂਕਾਂ ਦੀ ਵੈਬਸਾਈਟ www.rblbank.com 'ਤੇ ਗਾਹਕ ਸੇਵਾਵਾਂ 'ਤੇ ਲਾਗੂ ਅਨੰ ਕਰੋ ਜਾਂ 022-61156300 'ਤੇ ਕਾਲ ਕਰੋ।
- ਬੈਂਕ ਡੀਐਨਜੀ ਲਈ ਰਜਿਸਟਰਡ ਹੋਣ ਦੇ ਬਾਵਜੂਦ ਖਾਤੇ ਸਬੰਧੀ ਮਹੱਤਵਪੂਰਨ ਜਾਣਕਾਰੀ ਲਈ ਗਾਹਕ ਨਾਲ ਸੰਪਰਕ ਕਰੇਗਾ। (ਜਿਵੇਂ ਕਿ ਅਣਅਧਿਕਾਰਤ ਲੈਣ-ਦੇਣ, ਆਦਿ)

ਵਿਕਸਤ ਡਿਪੋਜਿਟ

- ਸਮਝੌਤੇ ਦੀ ਦਰ 'ਤੇ ਵਿਆਜ ਤਿਆਰੀ ਆਧਾਰ 'ਤੇ ਚੱਕਰਵਰਤੀ ਹੁੰਦੀ ਹੈ। ਵਿਆਜ ਦੀ ਗਣਨਾ ਦੇ ਉਦੇਸ਼ ਲਈ ਸਾਲ ਨੂੰ 365 ਦਿਨ ਦਾ ਮੰਨਿਆ ਜਾਂਦਾ ਹੈ। ਪੂਰੀ ਜਾਂ ਅੰਸ਼ਕ ਨਿਕਾਸੀ ਸਮੇਤ ਜਮ੍ਹਾਂ ਦੇ ਪਰਿਪੱਕਤਾ ਪੂਰਵ ਬੰਦ ਹੋਣ 'ਤੇ, ਵਿਆਜ ਦਾ ਭੁਗਤਾਨ ਉਸ ਮਿਆਦ ਲਈ ਲਾਗੂ ਦਰ 'ਤੇ ਕੀਤਾ ਜਾਵੇਗਾ ਜਿਸ ਲਈ ਐਫਡੀ ਅਸਲ ਵਿੱਚ ਬੈਂਕ ਕੋਲ ਰਹ ਗਈ ਹੈ, ਇਹ 1% ਦੇ ਜੁਰਮਾਨੇ ਦੇ ਅਧੀਨ ਹੈ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇ ਜਮ੍ਹਾਂ ਘੱਟੋ-ਘੱਟ ਅਵਧੀ ਤੋਂ ਘੱਟ ਅਵਧੀ ਲਈ ਬੈਂਕ ਕੋਲ ਜਮ੍ਹਾਂ ਰਿਹਾ, ਤਾਂ ਕੋਈ ਵਿਆਜ ਭੁਗਤਾਨਯੋਗ ਨਹੀਂ ਹੁੰਦਾ।
- ਈ-ਵਿਕਸਤ ਡਿਪੋਜਿਟ ਸਲਾਹ ਮੌਜੂਦਾ ਰਜਿਸਟਰਡ ਈਮੇਲ ਆਈਡੀ 'ਤੇ ਭੇਜੀ ਜਾਵੇਗੀ।
- ਰਿਨਿਊ ਕਰਨ, ਡਿਪੋਜਿਟ ਨੂੰ ਬੰਦ ਕਰਨ (ਪੂਰੀ ਤਰ੍ਹਾਂ ਜਾਂ ਅੰਸ਼ਕ) ਲਈ ਨਿਰਦੇਸ਼ ਪਰਿਪੱਕਤਾ ਮਿਤੀ ਤੋਂ 2 ਦਿਨ ਪਹਿਲਾਂ ਤੱਕ ਦਿੱਤੇ ਜਾ ਸਕਦੇ ਹਨ। ਆਟੋ-ਰਿਨਿਊ ਕਰਨ 'ਤੇ, ਪਰਿਪੱਕਤਾ ਮੁੱਲ ਵਿੱਚੋਂ ਟੀਡੀਐਸ ਘਟਾ ਕੇ, ਜੇ ਕੋਈ ਹੋਵੇ, ਤਾਂ ਉਸਨੂੰ ਪਰਿਪੱਕਤਾ ਦੀ ਮਿਤੀ ਤੋਂ ਰਿਨਿਊ ਕੀਤਾ ਜਾਵੇਗਾ।
- ਹਰ ਵਿੱਤੀ ਸਾਲ ਲਈ ਅਤੇ ਉਸ ਤੋਂ ਬਾਅਦ ਬੈਂਕ ਕੀਤੀ ਗਈ ਹਰ ਨਵੀਂ ਜਮ੍ਹਾਂ ਰਕਮ ਲਈ ਅਪ੍ਰੈਲ ਵਿੱਚ ਤਾਜ਼ਾ 15G/H ਜਮ੍ਹਾਂ ਕਰੇ।
- ਟੈਕਸ ਸੇਵਰ ਡਿਪੋਜਿਟ ਦੀ ਮਿਆਦ 5 ਸਾਲ (ਲਾਕ-ਇਨ) ਹੈ। ਸਮੇਂ ਤੋਂ ਪਹਿਲਾਂ ਨਿਕਾਸੀ ਜਾਂ ਲੋਨ ਜਾਂ ਕਿਸੇ ਹੋਰ ਗ੍ਰਹਿਣਾਧਿਕਾਰ ਦੀ ਇਜਾਜ਼ਤ ਨਹੀਂ ਹੈ।
- ਭੁਗਤਾਨ ਕੀਤਾ ਗਿਆ ਵਿਆਜ ਲਾਗੂ ਦਰਾਂ 'ਤੇ ਸਰੋਤ 'ਤੇ ਕਰ ਕਟੌਤੀ (ਟੀਡੀਐਸ) ਦੇ ਅਧੀਨ ਹੋਵੇਗਾ। ਬਿਨਾਂ ਧੰਨ ਨੰਬਰ ਦੇ ਅਰਜ਼ੀਆਂ 'ਤੇ ਆਮਦਨ ਕਰ ਨਿਯਮਾਂ ਦੇ ਅਨੁਸਾਰ ਸ਼ਿਮਾਦਾ ਟੀਡੀਐਸ ਲੱਗੇਗਾ।
- ਡਿਪੋਜਿਟ (ਜਮ੍ਹਾਂ ਰਕਮ) ਦੇ ਸਮੇਂ ਤੋਂ ਪਹਿਲਾਂ ਸਮਾਪਤੀ 'ਤੇ, ਭੁਗਤਾਨ ਕੀਤਾ ਗਿਆ ਵਾਧੂ ਵਿਆਜ ਮੂਲ ਰਕਮ ਤੋਂ ਵਸੂਲਿਆ ਜਾਵੇਗਾ। ਸਰੋਤ 'ਤੇ ਕਟੌਤੀ ਗਿਣਾ ਕਰ ਅਤੇ ਸਰਕਾਰ ਦੇ ਕੋਲ ਜਮ੍ਹਾਂ ਕੀਤਾ ਗਿਆ ਕਰ ਵਾਪਸ ਨਹੀਂ ਕੀਤਾ ਜਾਵੇਗਾ। ਗਾਹਕ ਆਮਦਨ ਕਰ ਅਧਿਕਾਰੀਆਂ ਤੋਂ ਰੀਫੰਡ ਦਾ ਦਾਅਵਾ ਕਰ ਸਕਦੇ ਹਨ।

ਵਿਸ਼ੇਸ਼ ਨਿਯਮ ਅਤੇ ਸ਼ਰਤਾਂ ਲਈ, ਕਿਰਪਾ ਕਰਕੇ www.rblbank.com >> ਹੋਰ >> ਬਹੁਤ ਮਹੱਤਵਪੂਰਨ ਨਿਯਮਾਂ ਅਤੇ ਸ਼ਰਤਾਂ 'ਤੇ ਜਾਓ